

ਮਿਸ਼ਨਰੀ ਕੰਮ ਦੀ ਕੌੜੀ

ਮਿਠਾਸ

(12:25-13:14)

ਅਧਿਆਇ 11 ਦੇ ਅਖੀਰ ਵਿਚ ਅਸੀਂ ਵੇਖਿਆ ਸੀ ਕਿ ਅੰਤਾਕੀਆ ਦੇ ਭਾਈਆਂ ‘‘ਵਿੱਚੋਂ ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮਦਦ ਲਈ ਜਿਹੜੇ ਯਹੂਦੀਆਂ ਵਿਚ ਰਹਿੰਦੇ ਸਨ, ਕੁਝ ਘੱਲਣ ਦੀ ਦਲੀਲ ਕੀਤੀ। ਸੋ ਉਨ੍ਹਾਂ ਨੇ ਇਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਘੱਲਿਆ’’ (11:29, 30)। ਜੇ ਲੂਕਾ ਦਾ ਵਿਰਤਾਂਤ ਤਰਤੀਬ ਵਿਚ ਹੈ, ਤਾਂ ਬਰਨਬਾਸ ਅਤੇ ਸੌਲੁਸ ਯਹੂਦੀਆਂ ਵਿਚ ਉਦੋਂ ਪਹੁੰਚੇ ਜਦ ‘‘ਰਾਜਾ ਹੇਰੋਦੇਸ ਨੇ ਕਲੀਸੀਆ ਦੇ ਵਿਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ’’ (12: 1)। ਯਾਕੂਬ ਦੇ ਕਤਲ ਅਤੇ ਪਤਰਸ ਨੂੰ ਜੇਲ੍ਹ ਹੋਣ ਸਮੇਂ ਉਹ ਓਸੇ ਇਲਾਕੇ ਵਿਚ ਸਨ। ਬਰਨਬਾਸ ਅਤੇ ਸੌਲੁਸ ਵੀ ਉਸ ਪ੍ਰਾਰਥਨਾ ਸਭਾ¹ ਵਿਚ ਸ਼ਾਮਲ ਹੋਣਗੇ ਜਿੱਥੇ ਪਤਰਸ ਨੇ ਮੋਅਜਜ਼ੇ ਰਾਹੀਂ ਆਪਣੇ ਛੁੱਟਣ ਬਾਰੇ ਦੱਸਣ ਲਈ ਉਨ੍ਹਾਂ ਨੂੰ ਵਿੱਚੋਂ ਟੋਕਿਆ ਸੀ।

ਰਸੂਲਾਂ ਦੇ ਕੰਮ 12:25 ਉੱਥੋਂ ਅੱਗੇ ਵਧਦਾ ਹੈ ਜਿੱਥੇ ਰਸੂਲਾਂ ਦੇ ਕੰਮ 11:30 ਮੁੱਕਿਆ ਸੀ: ‘‘ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ... ਯਰੂਸ਼ਲਮ ਤੋਂ ਮੁੜੇ’’ (12:25ਓ)^੨ ਇਹ ਨਹੀਂ ਦੱਸਿਆ ਗਿਆ ਕਿ ਦਾਨ ਦਾ ਇਹ ਵੰਡਿਆ ਜਾਣਾ ਕਿਵੇਂ ਹੋਇਆ। ਜਾਂ ਯਹੂਦੀਆਂ ਦੇ ਲੋਕਾਂ ਦੀ ਪ੍ਰਤੀਕ੍ਰਿਆ ਕੀ ਸੀ, ਪਰ ਸਾਨੂੰ ਉਮੀਦ ਹੈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਮਦਦ ਨੂੰ ਓਸੇ ਪਿਆਰ ਨਾਲ ਕਬੂਲ ਕੀਤਾ ਜਿਸ ਪਿਆਰ ਨਾਲ ਇਹ ਦਿੱਤੀ ਗਈ ਸੀ।^੩ ਬਰਨਬਾਸ ਅਤੇ ਸੌਲੁਸ ਅੰਤਾਕੀਆ ਵਿਚ ਆਣ ਕੇ ‘‘ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਸੱਦੀਦਾ ਹੈ ਨਾਲ ਲੈ ਕੇ’’ ਗਏ (12:25ਅ)। ਅਧਿਆਇ 12 ਵਿਚ ਸਾਨੂੰ ਯੂਹੰਨਾ ਮਰਕੁਸ ਦਾ ਇਕ ਹਵਾਲਾ ਮਿਲਿਆ ਸੀ,^੪ ਰਿਸ਼ਤੇ ਵਿਚ ਉਹ ਬਰਨਬਾਸ ਦਾ ਭਰਾ ਸੀ।^੫ ਉਪਦੇਸ਼ ਅਤੇ ਹੱਲਾਸ਼ੇਰੀ ਦੇ ਪੁੱਤਰ ਨੇ ਇਸ ਜਵਾਨ ਤੋਂ ਪ੍ਰਭੂ ਦਾ ਸੇਵਕ ਬਣਨ ਦੀ ਉਮੀਦ ਕੀਤੀ ਹੋਵੇਗੀ। ਅਖੀਰ ਵਿਚ ਅੰਤਾਕੀਆ ਵਿਚ ਪਹੁੰਚ ਕੇ ਉਨ੍ਹਾਂ ਕੋਲ ਦੱਸਣ ਲਈ ਕੀ ਸੀ! ਠਹਿਰਾਏ ਹੋਏ ਕੰਮ ਦੀ ਬਜਾਏ, ਉਨ੍ਹਾਂ ਦਾ ਮਿਸ਼ਨ ਇਕ ਜੋਖਮ ਭਰੇ ਕੰਮ ਵਿਚ ਬਦਲ ਗਿਆ ਸੀ!

ਬਰਨਬਾਸ ਅਤੇ ਸੌਲੁਸ ਦੀ ਵਾਪਸੀ ਨਾਲ ਅਧਿਆਇ 13 ਦੇ ਸ਼ੁਰੂ ਲਈ ਮੰਚ ਤਿਆਰ ਹੁੰਦਾ ਹੈ:

ਅੰਤਾਕੀਆ ਦੀ ਕਲੀਸੀਆ ਵਿਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ

ਬਰਨਬਾਸ ਅਤੇ ਸ਼ਿਮਓਨ ਜੋ ਨੀਗਰ ਕਹਾਉਂਦਾ ਹੈ ਅਰ ਲੂਕਿਉਸ ਕੁਰੈਨੋ ਦਾ ਇਕ ਮਨੁੱਖ ਅਤੇ ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ। ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਰੋਜ਼ਾ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ। ਤਦ ਉਨ੍ਹਾਂ ਰੋਜ਼ਾ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਧਰੇ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ (13: 1-3)।

ਰਸੂਲਾਂ ਦੇ ਕੰਮ 13 ਅਧਿਆਇ ਇਕ ਮਹੱਤਵਪੂਰਣ ਅਧਿਆਇ ਹੈ। ਰਸੂਲਾਂ ਦੇ ਕੰਮ 13: 1-3, ਰਸੂਲਾਂ ਦੇ ਕੰਮ ਕਿਤਾਬ ਦਾ ਜਲ ਵਿਭਾਜਕ ਹੈ। ਇਸ ਆਇਤ ਤੋਂ ਪਹਿਲਾਂ ਪ੍ਰਮੁੱਖ ਆਦਮੀ ਪਤਰਸ ਹੈ, ਪ੍ਰਮੁੱਖ ਸ਼ਹਿਰ ਯਰੂਸ਼ਲਮ ਹੈ ਅਤੇ ਮੁੱਖ ਤੌਰ ਤੇ ਇੰਜੀਲ ਨੂੰ ਕਬੂਲ ਕਰਨ ਵਾਲੇ ਯਹੂਦੀ ਹਨ। ਰਸੂਲਾਂ ਦੇ ਕੰਮ 13: 1-3 ਦੇ ਬਾਅਦ ਪ੍ਰਮੁੱਖ ਆਦਮੀ ਪੌਲੁਸ ਹੈ, ਪ੍ਰਮੁੱਖ ਸ਼ਹਿਰ ਅੰਤਾਕੀਆ ਹੈ ਅਤੇ ਇੰਜੀਲ ਨੂੰ ਮੁੱਖ ਤੌਰ ਤੇ ਕਬੂਲ ਕਰਨ ਵਾਲੇ ਗੈਰ ਕੌਮਾਂ ਹੀ ਹਨ।

ਅਧਿਆਇ 13 ਦਾ ਇਕ ਹੋਰ ਮਹੱਤਵ ਇਹ ਹੈ ਕਿ ਇਸ ਅਧਿਆਇ ਵਿਚ ਅਸੀਂ ਇੰਜੀਲ ਦੇ ਪ੍ਰਚਾਰ ਦੀ ਯਿਸੂ ਦੀ ਯੋਜਨਾ ਦੇ ਤੀਜੇ ਚਰਣ ਵਿਚ ਪਹੁੰਚਦੇ ਹਾਂ। ਰਸੂਲਾਂ ਦੇ ਕੰਮ 1:8 ਵਿਚ ਯਿਸੂ ਨੇ ਕਿਹਾ ਸੀ, "... ਤੁਸੀਂ ... ਯਰੂਸ਼ਲਮ ਅਰ ਸਾਰੇ ਯਹੂਦੀਆ ਅਤੇ ਸਾਮਰੀਆ ਵਿਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ।" ਪਹਿਲਾ ਪੜਾਅ ਯਰੂਸ਼ਲਮ ਸੀ (ਅਧਿਆਇ 2 ਵਿਚ ਅਸੀਂ ਯਰੂਸ਼ਲਮ ਵਿਚ ਇੰਜੀਲ ਦੇ ਪ੍ਰਚਾਰ ਦੀ ਸ਼ੁਰੂਆਤ ਹੁੰਦੇ ਵੇਖੀ ਸੀ)। ਦੂਜਾ ਪੜਾਅ ਯਹੂਦੀਆ ਅਤੇ ਸਾਮਰੀਆ ਸੀ (ਅਧਿਆਇ 8 ਵਿਚ ਅਸੀਂ ਮਸੀਹੀ ਲੋਕਾਂ ਦੇ ਖਿੰਡ-ਪੁੰਡ ਜਾਣ ਅਤੇ ਫਿਲਿੱਪੁਸ ਦੇ ਸਾਮਰੀਆ ਵਿਚ ਜਾਣ ਨੂੰ ਵੇਖਿਆ ਸੀ)। ਅਖੀਰ ਵਿਚ ਕਲੀਸੀਆ ਦੇ ਕਾਇਮ ਹੋਣ ਦੇ ਪੰਦਰਾਂ ਅਤੇ ਇਸ ਤੋਂ ਵੱਧ ਸਾਲਾਂ ਬਾਅਦ, ਅਸੀਂ "ਧਰਤੀ ਦੇ ਬੰਨੇ ਤਕ" ਇੰਜੀਲ ਲੈ ਜਾਏ ਜਾਣ ਨੂੰ ਵੇਖਾਂਗੇ।⁷ ਅਧਿਆਇ 13 ਦੇ ਅਖੀਰ ਵਿਚ, ਪੌਲੁਸ ਵਿਸ਼ਵਾਸ ਨਾ ਕਰਨ ਵਾਲੇ ਯਹੂਦੀਆਂ ਨੂੰ ਦੱਸੇਗਾ ਕਿ "ਪ੍ਰਭੂ ਨੇ ਸਾਨੂੰ ਇਓਂ ਹੁਕਮ ਦਿੱਤਾ ਹੈ, ... ਕਿ ਤੂੰ ਧਰਤੀ ਦੇ ਬੰਨੇ ਤੀਕ ਮੁਕਤੀ ਦਾ ਕਾਰਣ ਹੋਵੇ" (13:47)।

ਅੱਗੇ ਅਧਿਆਇ 13 ਵਿਚ ਪੌਲੁਸ ਦੀਆਂ ਮਿਸ਼ਨਰੀ ਯਾਤਰਾਵਾਂ ਸ਼ੁਰੂ ਹੋ ਜਾਂਦੀਆਂ ਹਨ। (ਸਾਡੇ ਵਿੱਚੋਂ ਬਹੁਤ ਸਾਰੇ ਲੋਕ ਰਸੂਲਾਂ ਦੇ ਕੰਮ ਕਿਤਾਬ ਬਾਰੇ ਵਿਚਾਰ ਕਰਨ ਲੱਗਿਆਂ ਝੱਟ ਪੌਲੁਸ ਦੀਆਂ ਯਾਤਰਾਵਾਂ ਬਾਰੇ ਸੋਚਣ ਲਗਦੇ ਹਨ)। ਮੈਨੂੰ ਉਮੀਦ ਹੈ ਕਿ ਇਨ੍ਹਾਂ ਮਿਸ਼ਨਰੀ ਯਾਤਰਾਵਾਂ ਦਾ ਅਧਿਐਨ ਕਰਨ ਤੇ ਅਸੀਂ ਗੁਆਚੇ ਹੋਏ ਅਤੇ ਮਰ ਰਹੇ ਸੰਸਾਰ ਵਿਚ ਖੁਸ਼ਖਬਰੀ ਲਿਜਾਣ ਲਈ ਕਾਹਲੇ ਹੋਵਾਂਗੇ।

ਇਸ ਪਾਠ ਵਿਚ ਅਸੀਂ ਰਸੂਲਾਂ ਦੇ ਕੰਮ 13: 1-14 ਵਿਚ ਵੇਖਾਂਗੇ, ਜਿੱਥੇ ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਬਾਰੇ ਦੱਸਿਆ ਗਿਆ ਹੈ। ਅਗਲੇ ਅੱਠ ਜਾਂ ਨੌਂ ਅਧਿਆਇਆਂ ਵਿਚ ਅਸੀਂ ਪੌਲੁਸ ਦੇ ਮਿਸ਼ਨਰੀ ਉਪਰਾਲਿਆਂ ਦਾ ਅਧਿਐਨ ਕਰ ਰਹੇ ਹੋਵਾਂਗੇ, ਇਸ ਕਰਕੇ ਮਿਸ਼ਨਰੀ ਕੰਮ ਦੀ ਕੁਝ ਕੌੜੀ ਮਿਠਾਸ ਨਾਲ ਸ਼ੁਰੂਆਤ ਕਰਨਾ ਚੰਗਾ ਰਹੇਗਾ।⁸

ਮਿਸ਼ਨ ਦਾ ਕੰਮ: ਮਿੱਠਾ (13:1-3)

ਇਕ ਮਹਾਨ ਪਰਿਵਾਰ (ਆਇਤ 1)

ਆਇਤ 1 ਦੀ ਸ਼ੁਰੂਆਤ 'ਅੰਤਾਕੀਆ ਦੀ ਕਲੀਸੀਆ ਵਿਚ' ਸ਼ਬਦਾਂ ਨਾਲ ਹੁੰਦੀ ਹੈ। ਪਿਛਲੇ ਇਕ ਪਾਠ ਵਿਚ ਅਸੀਂ ਇਕ ਖਾਸ ਮੰਡਲੀ ਉੱਤੇ ਧਿਆਨ ਦਿੱਤਾ ਸੀ ਜੋ ਅੰਤਾਕੀਆ ਵਿਚ ਸੀ। ਇਹ ਮੰਡਲੀ ਆਪਣੀ ਮਰਜ਼ੀ ਨਾਲ ਸਭ ਤੋਂ ਪਹਿਲਾਂ ਗੈਰ ਕੌਮਾਂ ਵਿਚ ਗਈ ਸੀ, ਪਹਿਲੀ ਮੰਡਲੀ ਜਿਸ ਵਿਚ ਯਹੂਦੀ ਅਤੇ ਗੈਰ ਕੌਮਾਂ ਦੇ ਲੋਕ ਸਨ ਅਤੇ ਪਹਿਲੀ ਮੰਡਲੀ ਜਿਸ ਨੇ ਕਿਸੇ ਹੋਰ ਮੰਡਲੀ ਦੀ ਮਦਦ ਲਈ ਪਰੋਪਕਾਰ ਦਾ ਕੰਮ ਕੀਤਾ। ਹੁਣ ਅੰਤਾਕੀਆ ਦੀ ਇਹ ਕਲੀਸੀਆ ਰੂਹਾਂ ਲਈ ਵਿਸ਼ਵਿਆਪੀ ਦਰਸ਼ਣ ਨਾਲ ਪਹਿਲੀ ਮੰਡਲੀ ਬਣੀ ਸੀ। ਜਦ ਤੁਸੀਂ ਪ੍ਰਭੂ ਦਾ ਕੰਮ ਕਰਦੇ ਹੋ, ਤਾਂ ਤੁਹਾਡੀ ਸੰਗਤੀ ਉਸੇ ਤਰ੍ਹਾਂ ਦੀਆਂ ਮੰਡਲੀਆਂ ਨਾਲ ਹੁੰਦੀ ਹੈ ਜਿਨ੍ਹਾਂ ਦਾ ਦਰਸ਼ਣ ਅੰਤਾਕੀਆ ਦੀ ਮੰਡਲੀ ਵਰਗਾ ਹੁੰਦਾ ਹੈ।

ਮਹਾਨ ਦੋਸਤ (ਆਇਤ 1)

ਜਦ ਤੁਸੀਂ ਪ੍ਰਭੂ ਦਾ ਕੰਮ ਕਰਦੇ ਹੋ, ਤਾਂ ਦਾਖ ਦੀ ਵਾੜ ਵਿਚ ਤੁਹਾਨੂੰ ਬਹੁਤ ਸਾਰੇ ਮਜ਼ਦੂਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ। ਆਇਤ 1 ਵਿਚ ਕਈਆਂ ਦਾ ਨਾਂ ਦਿੱਤਾ ਗਿਆ ਹੈ ਜਿਨ੍ਹਾਂ ਨੇ ਅੰਤਾਕੀਆ ਵਿਚ ਮਿਹਨਤ ਕੀਤੀ: 'ਅੰਤਾਕੀਆ ਦੀ ਕਲੀਸੀਆ ਵਿਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਬਾਸ ਅਤੇ ਸ਼ਮੂਊਨ ਜੋ ਨੀਗਰ ਕਹਾਉਂਦਾ ਹੈ ਅਰ ਲੂਕਿਉਸ ਕੁਰੈਨੇ ਦਾ ਇਕ ਮਨੁੱਖ ਅਤੇ ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲਸ।'⁹ ਪੰਜ ਜਣਿਆਂ ਦੇ ਨਾਂ 'ਨਬੀ ਅਤੇ ਉਪਦੇਸ਼ਕ' ਦੇ ਤੌਰ ਤੇ ਦਿੱਤੇ ਗਏ ਹਨ (ਦੋਵੇਂ ਅਹੁਦੇ ਖੁਦਾ ਦੀ ਪ੍ਰੇਰਣਾ ਨਾਲ ਬੋਲਣ ਵਾਲਿਆਂ ਲਈ ਹੋਣਗੇ¹⁰)। ਪਹਿਲਾ ਨਾਂ ਉਪਦੇਸ਼ ਦੇ ਪੁੱਤਰ ਬਰਨਬਾਸ ਦਾ ਹੈ। ਦੂਜਾ 'ਸ਼ਮੂਊਨ ਜੋ ਨੀਗਰ ਕਹਾਉਂਦਾ ਹੈ'¹¹ ਦਾ ਹੈ। ਸ਼ਮੂਊਨ ਉਹਦਾ ਯਹੂਦੀ ਨਾਂ ਸੀ ਅਤੇ ਨੀਗਰ ਉਹਦਾ ਰੋਮੀ ਨਾਂ ('ਨੀਗਰ' 'ਕਾਲਾ' ਲਈ ਲਾਤੀਨੀ ਸ਼ਬਦ ਹੈ ਅਤੇ ਹੋ ਸਕਦਾ ਹੈ ਕਿ ਸ਼ਮੂਊਨ ਦੇ ਕਾਲੇ ਰੰਗ ਕਰਕੇ ਉਹਨੂੰ ਨੀਗਰ ਕਿਹਾ ਜਾਂਦਾ ਹੋਵੇ¹²)। ਅਗਲਾ ਲੂਕਿਉਸ ਕੁਰੈਨੇ ਹੈ। ਉਹ ਸ਼ਾਇਦ ਉਨ੍ਹਾਂ (ਕੁਰੈਨੀ ਲੋਕਾਂ) ਵਿੱਚੋਂ ਸੀ ਜਿਨ੍ਹਾਂ ਨੇ ਅੰਤਾਕੀਆ ਵਿਚ ਕਲੀਸੀਆ ਕਾਇਮ ਕੀਤੀ ਸੀ (11:20)।¹³ ਫਿਰ, 'ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ'¹⁴ ਆਉਂਦਾ ਹੈ। ਉਹਦੇ ਸਬੰਧ ਰਾਜਘਰਾਣੇ ਨਾਲ ਸਨ। (ਇਸ ਨੂੰ ਵਿਸਤਾਰ ਵਿਚ ਜਾਣਨਾ ਸਹੀ ਰਹੇਗਾ!) ਅਖੀਰ ਵਿਚ ਸੌਲਸ ਦਾ ਨਾਂ, ਸ਼ਾਇਦ ਅੰਤਾਕੀਆ ਦੀ ਕਲੀਸੀਆ ਵਿਚ ਉਹਦੀ ਅਹਿਮੀਅਤ ਨੂੰ ਦੱਸਦਾ ਹੈ। ਉਹ ਇਸ ਮੰਡਲੀ ਨਾਲ ਇਕ ਸਾਲ ਤੋਂ ਥੋੜ੍ਹਾ ਵੱਧ ਸਮਾਂ ਰਿਹਾ (11:26) ਅਤੇ ਉਹਨੂੰ ਸ਼ਾਇਦ ਬਰਨਬਾਸ ਦਾ ਪਿਛਲੱਗ ਮੰਨਿਆ ਜਾਂਦਾ ਸੀ।

ਸੂਚੀ ਵਿਚ ਫੇਰ ਵੇਖੋ: ਦੁਨੀਆਂ ਦੇ ਵੱਖ ਵੱਖ ਭਾਗਾਂ ਦੇ ਪੰਜ ਲੋਕ ਸਨ; ਉਹ ਸਮਾਜ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਸਨ; ਇੱਥੋਂ ਤਕ ਕਿ ਉਨ੍ਹਾਂ ਦੀ ਚਮੜੀ ਦੇ ਰੰਗ ਵੀ ਫਰਕ-ਫਰਕ ਸਨ। ਜੇ ਉਨ੍ਹਾਂ ਦਾ ਸਭ ਕੁਝ ਸਾਂਝਾ ਸੀ ਤਾਂ ਯਿਸੂ ਅਤੇ ਲੋਕਾਂ ਲਈ ਉਨ੍ਹਾਂ ਦਾ ਪਿਆਰ ਅਤੇ ਦੋਹਾਂ ਨੂੰ ਮਿਲਾਉਣ ਦੀ ਉਨ੍ਹਾਂ ਦੀ ਇੱਛਾ ਸੀ। ਸਿਡਨੀ, ਆਸਟ੍ਰੇਲੀਆ ਵਿਚ ਆਪਣੀ ਟੀਮ ਦੇ ਮੈਂਬਰਾਂ ਵਿੱਚੋਂ ਅਤੇ ਹੋਰ ਟੀਮਾਂ ਦੀ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਵਿਭਿੰਨਤਾ ਅਤੇ ਉਨ੍ਹਾਂ ਵਿੱਚੋਂ

ਹਰੇਕ ਦਾ ਪ੍ਰਭੂ ਲਈ ਪਿਆਰ ਯਾਦ ਆਉਂਦਾ ਹੈ। ਮਿਸ਼ਨ ਦੇ ਕੰਮ ਵਿਚ ਲੱਗ ਜਾਣ ਤੇ ਤੁਹਾਡਾ ਮੇਲ ਉਹੋ ਜਿਹੇ ਲੋਕਾਂ ਨਾਲ ਹੀ ਹੋ ਜਾਂਦਾ ਹੈ!

ਮਹਾਨ ਸੰਗਤੀ (ਆਇਤ 2)

ਅੰਤਾਕੀਆ ਦੀ ਕਲੀਸੀਆ ਵਿਚ ਕੁਝ ਕੰਮ ਕਰਨ ਵਾਲਿਆਂ ਦਾ ਨਾਂਅ ਦੇਣ ਤੋਂ ਬਾਅਦ ਆਇਤ 2 ਸ਼ੁਰੂ ਹੁੰਦੀ ਹੈ, ‘ਜਦ ਇਹ¹⁵ ਪ੍ਰਭੂ ਦੀ ਉਪਾਸਨਾ ਕਰਦੇ¹⁶ ਅਤੇ ਰੋਜ਼ਾ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ...।’ ਪਵਿੱਤਰ ਆਤਮਾ ਨੇ ਉਨ੍ਹਾਂ ਵਿੱਚੋਂ ਅਜਿਹੇ ਪ੍ਰਚਾਰਕਾਂ ਨੂੰ ਨਹੀਂ ਚਾਹਿਆ ਜੋ ‘ਕੁਝ ਕਰਨ ਦੀ ਉਡੀਕ ਕਰ ਰਹੇ ਸਨ’ ਸਗੋਂ ਉਹਨੇ ਉਨ੍ਹਾਂ ਲੋਕਾਂ ਵਿੱਚੋਂ ਚੋਣ ਕੀਤੀ ਜੋ ਪ੍ਰਭੂ ਦੀ ਸੇਵਾ ਵਿਚ ਲੱਗੇ ਹੋਏ ਸਨ! ਜੇ ਤੁਹਾਨੂੰ ਕਲੀਸੀਆ ਵਿਚ ਸਹੀ ਰੁਤਬਾ ਨਹੀਂ ਮਿਲਿਆ, ਤਾਂ ਹੋ ਸਕਦਾ ਹੈ ਕਿ ਅਜਿਹਾ ਇਸ ਲਈ ਹੋਵੇ ਕਿ ਤੁਸੀਂ ਉਸ ਕੰਮ ਨੂੰ ਕਰ ਨਹੀਂ ਰਹੇ ਜੋ ਤੁਸੀਂ ਕਰ ਸਕਦੇ ਹੋ। ‘ਖੁਦਾ ਵਿਹਲੜਾਂ ਨੂੰ ਨਹੀਂ ਸੱਦਦਾ।’

ਇਹ ਪਹਿਲੀ ਵਾਰ ਹੈ ਕਿ ਰਸੂਲਾਂ ਦੇ ਕੰਮ ਵਿਚ ਰੋਜ਼ੇ (ਕੁਝ ਸਮੇਂ ਲਈ ਆਪਣੀ ਮਰਜ਼ੀ ਨਾਲ ਖਾਣਾ ਛੱਡਣ) ਦਾ ਜ਼ਿਕਰ ਆਇਆ ਹੈ।¹⁷ ਪੁਰਾਣੇ ਨੇਮ ਵਿਚ ਰੋਜ਼ੇ ਨਾਲ ਮੁੱਖ ਤੌਰ ਤੇ ਪ੍ਰਾਸ਼ੰਚਿਤ ਵਿਖਾਇਆ ਗਿਆ ਸੀ; ਜਦ ਕਿ ਨਵੇਂ ਨੇਮ ਵਿਚ ਰੋਜ਼ਾ ਮੁੱਖ ਤੌਰ ਤੇ ਪ੍ਰਾਥਮਿਕਤਾਵਾਂ ਦਿੱਤੀਆਂ ਜਾਣ ਵਾਲੀਆਂ ਤਰਜੀਹਾਂ ਦਾ ਸੰਕੇਤ ਹੈ। ਅਰੰਭਿਕ ਮਸੀਹੀਆਂ ਲਈ ਖਾਣਾ ਹੀ ਸਭ ਕੁਝ ਨਹੀਂ ਸੀ। ਕਦੇ-ਕਦੇ ਖੁਦਾ ਦੇ ਮਕਸਦਾਂ ਨੂੰ ਪੂਰਾ ਕਰਨ ਲਈ ਉਹ ਖਾਣਾ ਤਕ ਭੁੱਲ ਜਾਂਦੇ ਸਨ।¹⁸

ਮਿਸ਼ਨਰੀ ਕੰਮ ਵਿਚ ਲੱਗੇ ਹੋਣ ਦੇ ਸਮੇਂ ਤੁਸੀਂ ਉਸ ਸੰਗਤੀ ਦਾ ਭਾਗ ਹੁੰਦੇ ਹੋ ਜਿਸ ਦੀਆਂ ਸਪਸ਼ਟ ਤਰਜੀਹਾਂ ਹਨ ਅਤੇ ਤੁਸੀਂ ਖੁਦਾ ਅਤੇ ਮਨੁੱਖ ਦੀ ਸੇਵਾ ਲਈ ਸਮਰਪਤ ਲੋਕਾਂ ਨਾਲ ਜੁੜੇ ਹੋਏ ਹੁੰਦੇ ਹੋ। ਇਸ ਤੋਂ ਵਧੀਆ ਸੰਗਤੀ ਹੋਰ ਕੋਈ ਨਹੀਂ ਹੈ!

ਇਕ ਮਹਾਨ ਅਹਿਸਾਸ (ਆਇਤਾਂ 2, 3)

ਰੋਜ਼ਾ ਰੱਖ ਕੇ ਜਦ ਉਹ ਬੰਦਗੀ ਕਰ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, ‘ਮੇਰੇ ਲਈ ਬਰਨਬਾਸ ਅਤੇ ਸੌਲੂਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ’ (ਆਇਤ 2ਅ)। ਪਵਿੱਤਰ ਆਤਮਾ ਦੇ ਗੱਲ ਕਰਦੇ ਸਮੇਂ ਕਲੀਸੀਆ ਇੱਕੋ ਥਾਂ ਤੇ ਹੋਵੇਗੀ;¹⁹ ਸ਼ਾਇਦ ਉਹ ਬਾਕੀ ਦੁਨੀਆਂ ਨੂੰ ਯਿਸੂ ਦੀ ਖਬਰ ਦੱਸਣ ਲਈ ਦੁਆ ਕਰ ਰਹੇ ਸਨ। ਇਕ ਵਾਰ ਫੇਰ, ਇੰਜੀਲ ਨੂੰ ਸਾਰੀ ਦੁਨੀਆਂ ਵਿਚ ਲਿਜਾਣ ਦੀ ਆਪਣੀ ਯੋਜਨਾ ਦੇ ਅਗਲੇ ਚਰਣ ਨੂੰ ਸ਼ੁਰੂ ਕਰਨ ਲਈ ਖੁਦਾ ਨੇ ਦਖਲ ਦਿੱਤਾ। ਖੁਦਾ ਦੀ ਪ੍ਰੇਰਣਾ ਪਾਏ ਬੁਲਾਰੇ ਮੰਡਲੀ ਦਾ ਭਾਗ ਸਨ (ਆਇਤ 1), ਇਸ ਲਈ ਆਤਮਾ ਨੇ ਉਨ੍ਹਾਂ ਵਿੱਚੋਂ ਇਕ ਦੇ ਰਾਹੀਂ ਗੱਲ ਕੀਤੀ ਹੋਵੇਗੀ।

ਪਵਿੱਤਰ ਆਤਮਾ ਨੇ ਸਪਸ਼ਟ ਕੀਤਾ ਕਿ ਦੋ ਜਣਿਆਂ ਨੂੰ ਭੇਜਿਆ ਜਾਵੇ। ਯਿਸੂ ਨੇ ‘ਲਿਮਟਡ ਕਮਿਸ਼ਨ’ ਅਰਥਾਤ ਸੀਮਤ ਆਗਿਆ ਦੇ ਕੇ ਲੋਕਾਂ ਨੂੰ ਭੇਜਣ ਵੇਲੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਿਆ ਸੀ (ਮਰਕੁਸ 6:7)। ਮਿਸ਼ਨ ਦੇ ਕੰਮ ਨੂੰ ਕਰਨ ਦਾ ਇਹ ਵਧੀਆ ਤਰੀਕਾ ਹੈ।²⁰ ‘ਇਕ ਨਾਲੋਂ ਦੋ ਚੰਗੇ ਹਨ ... ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇਕ ਜਣਾ ਦੂਜੇ ਨੂੰ ਚੁੱਕੇਗਾ’ (ਉਪਦੇਸ਼ਕ ਦੀ ਪੋਥੀ 4:9, 10)। ਇਹ ਦੋਵੇਂ ਆਦਮੀ ਬਰਨਬਾਸ ਅਤੇ ਪੌਲਸ

ਹਨ, ਜਿਨ੍ਹਾਂ ਦਾ ਨਾਂਅ ਆਇਤ 1 ਵਾਲੀ ਸੂਚੀ ਵਿਚ ਇਕ ਦਾ ਨਾਂਅ ਪਹਿਲਾਂ ਅਤੇ ਇਕ ਦਾ ਨਾਂਅ ਅਖੀਰ ਵਿਚ ਆਇਆ ਹੈ। ਬਰਨਬਾਸ ਦੀ ਚੋਣ ਤੇ ਕਿਸੇ ਨੇ ਵੀ ਹੋਰਾਨੀ ਜ਼ਾਹਰ ਨਹੀਂ ਕੀਤੀ ਹੋਵੇਗੀ। ਪਰ ਸੌਲਸ ਦੇ ਚੁਣੇ ਜਾਣ ਤੇ ਕਈਆਂ ਨੇ ਤਿਓੜੀਆਂ ਜ਼ਰੂਰ ਚੜ੍ਹਾਈਆਂ ਹੋਣਗੀਆਂ।²¹ ਧਿਆਨ ਦਿਓ ਕਿ ਪਹਿਲੀ ਮਿਸ਼ਨਰੀ ਯਾਤਰਾ ਤੇ ਭੇਜਣ ਲਈ ਪਵਿੱਤਰ ਆਤਮਾ ਨੇ ਅੰਤਾਕੀਆ ਵਿਚ ਬੇਹਤਰੀਨ ਬੰਦਿਆਂ ਨੂੰ ਚੁਣਿਆ। ਅੱਜ ਕਈ ਲੋਕਾਂ ਨੂੰ ਲਗਦਾ ਹੈ ਕਿ ਬੇਹਤਰੀਨ ਲੋਕਾਂ ਨੂੰ ਘਰ ਵਿਚ ਰਹਿ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਜਦ ਕਿ ਉਨ੍ਹਾਂ ਦੇ ਬਾਅਦ ਆਉਣ ਵਾਲੇ ਨਵੇਂ ਲੋਕਾਂ ਨੂੰ ਪ੍ਰਚਾਰ ਲਈ ਭੇਜਣਾ ਚਾਹੀਦਾ ਹੈ, ਪਰ ਪਵਿੱਤਰ ਆਤਮਾ ਨੇ ਇੰਜ ਨਹੀਂ ਕੀਤਾ।

ਪਵਿੱਤਰ ਆਤਮਾ ਦਾ ਸੰਦੇਸ਼ ਸੀ, ‘ਮੇਰੇ ਲਈ ਬਰਨਬਾਸ ਅਤੇ ਸੌਲਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ’ (ਆਇਤ 2ਅ)। ਕ੍ਰਿਸ਼ਾ ਰੂਪ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਨੂੰ ਅਜੇ ਤਕ ਬੁਲਾਇਆ ਨਹੀਂ ਗਿਆ ਸੀ। ਸੌਲਸ ਨੂੰ ਬਾਰਾਂ ਸਾਲ ਪਹਿਲਾਂ, ਦਮਿਸ਼ਕ ਦੇ ਰਾਹ ਵਿਚ ਸਭ ਲੋਕਾਂ ਕੋਲ ਇੰਜੀਲ ਲੈ ਜਾਣ ਦੇ ਕੰਮ ਲਈ ਸੌਂਦਿਆ ਗਿਆ ਸੀ (ਵੇਖੋ 26:12-18)। ਬਰਨਬਾਸ ਨੂੰ ਪ੍ਰਭੂ ਨੇ ਕੁਝ ਹੀ ਸਮਾਂ ਪਹਿਲਾਂ ਬੁਲਾਇਆ ਹੋਵੇਗਾ। ਹੁਣ ਅੰਤਾਕੀਆ ਦੀ ਕਲੀਸੀਆ ਲਈ ਆਪਣੀ ਖ਼ਾਸ ਸੇਵਕਾਈ ਵਾਸਤੇ ਉਨ੍ਹਾਂ ਨੂੰ ‘ਵੱਖ ਕਰਨ’ ਦਾ ਇਹ ਮੌਕਾ ਸੀ।

ਪਵਿੱਤਰ ਆਤਮਾ ਦੀ ਗੱਲ ਮੰਨ ਕੇ ਅੰਤਾਕੀਆ ਦੀ ਕਲੀਸੀਆ ਨੇ ਇਕ ਖ਼ਾਸ ਪ੍ਰਾਰਥਨਾ ਸਭਾ ਰੱਖੀ ਸੀ। ਉਸ ਬੰਦਗੀ ਵਿਚ ‘ਉਨ੍ਹਾਂ ਰੋਜ਼ਾ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਧਰੇ’²² (ਆਇਤ 3ਓ)। ਇਹ ਖ਼ਾਸ ਪ੍ਰਾਰਥਨਾ ਸਭਾ ਬਰਨਬਾਸ ਅਤੇ ਸੌਲਸ ਨੂੰ ਅਚੰਭੇ ਕਰਨ ਦੇ ਦਾਨ ਦੇਣ ਲਈ ਨਹੀਂ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਬੋਲਣ ਵਾਲੇ ਬੁਲਾਰੇ ਸਨ (ਆਇਤ 1)। ਅੰਤਾਕੀਆ ਦੀ ਕਲੀਸੀਆ ਆਤਮਾ ਦਾ ਕੋਈ ਆਤਮਿਕ ਦਾਨ ਨਹੀਂ ਦੇ ਰਹੀ ਸੀ ਸਗੋਂ ਆਤਮਾ ਦੇ ਕੰਮ ਦੀ ਤਸਦੀਕ ਕਰ ਰਹੀ ਸੀ।

ਇਸ ਮੌਕੇ ਤੇ ਹੱਥ ਰੱਖਣ ਨਾਲ ਬਰਨਬਾਸ ਅਤੇ ਸੌਲਸ ਨੂੰ ਕੋਈ ਅਜਿਹੀ ਆਤਮਿਕ ਦਾਤ ਜਾਂ ਇਖ਼ਤਿਆਰ ਨਹੀਂ ਦਿੱਤਾ ਗਿਆ ਜੋ ਉਨ੍ਹਾਂ ਕੋਲ ਪਹਿਲਾਂ ਤੋਂ ਨਹੀਂ ਸੀ; ਪਰ ਅਜਿਹਾ ਕਰਕੇ ਅੰਤਾਕੀਆ ਦੀ ਕਲੀਸੀਆ ਨੇ ... ਉਨ੍ਹਾਂ ਨਾਲ ਆਪਣੀ ਸੰਗਤੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨੁਮਾਇੰਦਿਆਂ ਜਾਂ ‘ਰਸੂਲ’ ਦੇ ਰੂਪ ਵਿਚ ਮਾਨਤਾ ਦਿੱਤੀ। ਉਨ੍ਹਾਂ ਨੂੰ ਪੂਰੀ ਕਲੀਸੀਆ ਵੱਲੋਂ ਭੇਜਿਆ ਗਿਆ ਸੀ ਅਤੇ ਅੰਤਾਕੀਆ ਤੋਂ ਵਾਪਸ ਆਉਣ ਸਮੇਂ ਉਨ੍ਹਾਂ ਨੇ ਪੂਰੀ ਕਲੀਸੀਆ ਨੂੰ ਹੀ ਆਪਣੀ ਰਿਪੋਰਟ ਦਿੱਤੀ ਸੀ (14:26, 27)।²³

ਇਸ ਬੰਦਗੀ ਨਾਲ ਇਨ੍ਹਾਂ ਦੋਹਾਂ ਨੂੰ ਅਤੇ ਮੰਡਲੀ ਨੂੰ ਲਾਭ ਹੋਇਆ। ਬੰਦਗੀ ਨੇ ਬਰਨਬਾਸ ਅਤੇ ਸੌਲਸ ਦੇ ਮਨਾਂ ਉੱਤੇ ਆਪਣੇ ਕੰਮ ਦੀ ਗੰਭੀਰਤਾ ਦਾ ਅਸਰ ਪਾਇਆ।²⁴ ਬੰਦਗੀ ਨੇ ਸਭਾ ਦੇ ਮੈਂਬਰਾਂ ਦੇ ਮਨਾਂ ਉੱਤੇ ਇਨ੍ਹਾਂ ਲੋਕਾਂ ਨਾਲ ਸਬੰਧ ਦਾ ਅਸਰ ਪਾਇਆ ਕਿ ਉਹ ਉਨ੍ਹਾਂ ਦੇ ‘ਰਸੂਲ’ ਸਨ ਜਿਨ੍ਹਾਂ ਨੂੰ ਉਹ ਬਾਹਰ ਭੇਜ ਰਹੇ ਸਨ। (‘ਰਸੂਲ’ ਦਾ ਅਰਥ ਹੈ ਪ੍ਰਭੂ

ਦੁਆਰਾ ਜਾਂ ਮੰਡਲੀ ਦੁਆਰਾ ‘‘ਭੇਜਿਆ ਹੋਇਆ।’’²⁵ 14: 14 ਵਿਚ ਪੌਲੁਸ ਅਤੇ ਬਰਨਬਾਸ ਲਈ ‘‘ਰਸੂਲਾਂ’’ ਵਰਤਿਆ ਗਿਆ ਹੈ।) ‘‘ਰੋਜ਼ਾ’’ ਸ਼ਬਦ ਵਿਚ ਇਹ ਗੱਲ ਮਿਲਦੀ ਹੈ ਕਿ ਇਹ ਇਕ ਗੰਭੀਰ ਗੱਲ ਸੀ, ਨਾ ਕਿ ਜਲਦਬਾਜ਼ੀ ਵਾਲੀ; ਉਨ੍ਹਾਂ ਨੇ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਸਮਾਂ ਲਾਇਆ (ਭੁੱਖ ਦੀ ਤਕਲੀਫ਼ ਨੂੰ ਨਜ਼ਰਅੰਦਾਜ਼ ਕਰਕੇ)। ਅੱਜ ਕਿਸੇ ਨੂੰ ਮਿਸ਼ਨ ਖ਼ੇਤਰ ਵਿਚ ਭੇਜਦੇ ਸਮੇਂ ਸਾਨੂੰ ਵੀ ਉਹਦੀ ਵਿਦਾਈ ਲਈ ਇਕ ਖ਼ਾਸ ਬੰਦਗੀ ਰੱਖਣੀ ਚਾਹੀਦੀ ਹੈ ਜਿਸ ਨਾਲ ਉਹਦੇ ਅਤੇ ਸਾਡੇ ਮਨਾਂ ਵਿਚ ਉਹਦੇ ਕੰਮ ਦੀ ਗੰਭੀਰਤਾ ਵਿਖਾਈ ਜਾ ਸਕੇ।²⁶

ਬੰਦਗੀ ਖ਼ਤਮ ਹੋਣ ਦੇ ਬਾਅਦ, ਅੰਤਾਕੀਆ ਦੇ ਭਾਈਆਂ ਨੇ ‘‘ਉਨ੍ਹਾਂ ਨੂੰ ਵਿਦਾ ਕੀਤਾ’’ (ਆਇਤ 3ਅ)। ਇਕ ਪਲ ਲਈ, ਕਲਪਨਾ ਕਰੋ ਕਿ ਤੁਸੀਂ ਬਰਨਬਾਸ ਜਾਂ ਸੌਲੁਸ ਹੋ ਜੋ ਸ਼ਹਿਰੋਂ ਬਾਹਰ ਰਾਹ ਵਿਚ ਹੋਵੋ, ਭਾਈਆਂ ਦੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਤੁਹਾਡੇ ਕੰਨਾਂ ਵਿਚ ਗੂੰਜ ਰਹੀਆਂ ਹੋਣ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੋਹਾਂ ਦੀਆਂ ਭਾਵਨਾਵਾਂ ਮਿਲੀਆਂ-ਜੁਲੀਆਂ ਸਨ; ਉਨ੍ਹਾਂ ਨੂੰ ਆਉਣ ਵਾਲੀ ਅਗਿਆਤ ਗੱਲ ਲਈ ਉਤੇਜਨਾ ਅਤੇ ਬੇਚੈਨੀ ਦਾ ਪਤਾ ਸੀ। ਪਰ ਉਨ੍ਹਾਂ ਨੂੰ ਪਤਾ ਸੀ ਕਿ ਉਹ ਬਿਲਕੁਲ ਉੱਥੇ ਹਨ ਜਿੱਥੇ ਖ਼ੁਦਾ ਚਾਹੁੰਦਾ ਸੀ ਕਿ ਉਹ ਹੋਣ। ਮਿਸ਼ਨਰੀਆਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਲਈ ਖ਼ੁਦਾ ਦੀ ਯੋਜਨਾ ਨੂੰ ਪੂਰਾ ਕਰ ਕਰੇ ਹਨ।

ਪਵਿੱਤਰ ਆਤਮਾ ਹੁਣ ਸਾਡੇ ਨਾਲ-ਸਿੱਧੇ ਗੱਲ ਨਹੀਂ ਕਰਦਾ; ਜਿਵੇਂ ਉਹਨੇ ਅੰਤਾਕੀਆ ਵਿਚ ਮਸੀਹੀ ਲੋਕਾਂ ਨਾਲ ਕੀਤੀ ਸੀ, ਪਰ ਮੇਰਾ ਯਕੀਨ ਹੈ ਕਿ ਅੱਜ ਵੀ ਹਰ ਮਸੀਹੀ ਦੀ ਜ਼ਿੰਦਗੀ ਵਾਸਤੇ ਖ਼ੁਦਾ ਦੀ ਯੋਜਨਾ ਹੈ।²⁷ ਤੁਹਾਡੀ ਜ਼ਿੰਦਗੀ ਲਈ ਯੋਜਨਾ ਦਾ ਪਤਾ ਲਾਉਣਾ ਸੌਖਾ ਨਹੀਂ ਹੋਵੇਗਾ, ਪਰ ਇਹਦੀ ਕੋਸ਼ਿਸ਼ ਕਰਨ ਵਿਚ ਫ਼ਾਇਦਾ ਹੈ। ਤੁਹਾਡੇ ਲਈ ਉਹਦੀ ਇੱਛਾ ਦੀ ਭਾਲ ਕਰਨ ਦਾ ਇਕ ਢੰਗ ਇਹ ਵੇਖਣਾ ਹੈ ਕਿ ਉਸ ਨੇ ਤੁਹਾਨੂੰ ਕੀ ਗੁਣ ਦਿੱਤੇ ਹਨ ਅਤੇ ਇਹ ਸਮਝਣਾ ਕਿ ਤੁਹਾਨੂੰ ਆਪਣੀ ਨਿੱਜੀ ਤਾਕਤ ਵਧਾਉਣ ਲਈ ਨਹੀਂ ਸਗੋਂ ਖ਼ੁਦਾ ਦੇ ਨਾਮ ਨੂੰ ਵਡਿਆਈ ਦੇਣ ਲਈ ਇਹ ਗੁਣ ਦਿੱਤੇ ਗਏ ਹਨ। ਉਹਦੀ ਇੱਛਾ ਨੂੰ ਜਾਣਨ ਦਾ ਇਕ ਹੋਰ ਤਰੀਕਾ ਮੌਕੇ ਦੇ ਦਰਵਾਜ਼ੇ ਖੁੱਲ੍ਹਣ ਨੂੰ ਸਮਝਣਾ ਹੈ। ਲਿਖਣ ਪ੍ਰਤੀ ਮੇਰੇ ਪਿਆਰ ਕਰਕੇ *ਟਰੱਥ ਫ਼ਾਰ ਟੁਡੇ* ਵਿਚ ਲਿਖਣ ਲਈ ਭਾਈ ਐਡੀ ਕਲੋਰ ਦਾ ਸੱਦਾ ਦੇਣਾ ਮੈਨੂੰ ਯਕੀਨ ਦੁਆਉਣ ਦਾ ਇਕ ਵੱਡਾ ਕਾਰਣ ਸੀ ਕਿ ਜ਼ਿੰਦਗੀ ਦੀਆਂ ਆਖ਼ਰੀ ਵੱਡੀਆਂ ਕੋਸ਼ਿਸ਼ਾਂ ਵਿੱਚੋਂ ਇਕ ਦੇ ਰੂਪ ਵਿਚ ਮੇਰੇ ਲਈ ਖ਼ੁਦਾ ਦੀ ਇਹੀ ਇੱਛਾ ਸੀ।

ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਹੀ ਵਿਸ਼ਵਾਸ ਕਰਦੇ ਹੋ ਕਿ ਖ਼ੁਦਾ ਦੀ ਸੇਵਾ ਲਈ ਕੁਝ ਖ਼ਾਸ ਕੰਮ ਕਰਨ ਲਈ ਤੁਹਾਨੂੰ ਅੱਡ ਕੀਤਾ ਗਿਆ ਹੈ। ਜ਼ਰੂਰੀ ਨਹੀਂ ਕਿ ਉਹ ਕੰਮ ਬਹੁਤ ਵੱਡਾ ਜਾਂ ਬਹੁਤ ਪ੍ਰਭਾਵਸ਼ਾਲੀ ਹੋਵੇ। ਹੋ ਸਕਦਾ ਹੈ ਕਿ ਇਹ ਕੰਮ ਖ਼ੁਦਾ ਦਾ ਠੰਡੇ ਪਾਣੀ ਦਾ ਕਟੋਰਾ ਬਣਨਾ ਹੀ ਹੋਵੇ (ਮਰਕੁਸ 9: 41), ਪਰ *ਤੁਹਾਡੀ* ਨਜ਼ਰ ਵਿਚ ਇਹ ਕੰਮ ਖ਼ਾਸ ਹੋਣਾ ਚਾਹੀਦਾ ਹੈ। ਆਪਣੇ ਉਸ ਖ਼ਾਸ ਕੰਮ ਨੂੰ ਲੱਭਣਾ ਬਹੁਤ ਵੱਡਾ ਅਹਿਸਾਸ ਹੈ!

ਜੇ ਪ੍ਰਭੂ ਲਈ ਆਮ ਢੰਗ ਨਾਲ ਕੰਮ ਕਰਨ ਤੇ ਵਿਚਾਰ ਕਰਨਾ ਹੋਵੇ ਤਾਂ ਸਾਨੂੰ ਇਹਦੀ ਵਧੇਰੇ ਮਿਠਾਸ ਭਾਵ ‘‘ਉਜਵੱਲ ਭਵਿੱਖ’’ ਵਿਖਾਈ ਦੇ ਸਕਦਾ ਹੈ (ਮੱਤੀ 28: 18-20; ਦਾਨੀਏਲ 12: 3), ਪਰ ਵਚਨ ‘ਚੋਂ ਪੜ੍ਹਨਾ ਜ਼ਰੂਰੀ ਹੈ। ਅਜਿਹਾ ਕਰਦੇ ਹੋਏ ਅਸੀਂ ਵੇਖਾਂਗੇ ਕਿ ਮਿਸ਼ਨ ਦੇ ਕੰਮ ਦਾ ਇਕ ਕੋੜਾ ਪਹਿਲੂ ਵੀ ਹੋ ਸਕਦਾ ਹੈ।

ਮਿਸ਼ਨ ਦਾ ਕੰਮ: ਕੌੜਾ (13:4-14)

ਬਰਨਬਾਸ ਅਤੇ ਸੌਲੁਸ ਨੇ ਯੂਹੰਨਾ ਮਰਕੁਸ ਨੂੰ ਆਪਣੇ 'ਸੇਵਕ' (ਆਇਤ 5) ਦੇ ਰੂਪ ਵਿਚ ਨਾਲ ਲਿਆ ਸੀ।²⁸ 'ਸੋ ਉਹ ਪਵਿੱਤਰ ਆਤਮਾ ਦੇ ਘੱਲੇ ਹੋਏ'²⁹ ਸਿਲੂਕੀਆ [ਅੰਤਾਕੀਆ ਵਾਸਤੇ ਬੰਦਰਗਾਹ]³⁰ ਨੂੰ [ਪੰਦਰਾਂ-ਸੋਲਾਂ ਮੀਲ ਪੱਛਮ ਵੱਲ] ਆਏ ਅਰ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਆਏ' (ਆਇਤ 4)।³¹ ਕੁਪਰੁਸ ਇਕ ਵਿਸ਼ਾਲ ਟਾਪੂ ਸੀ,³² ਜੋ ਤਾਂਬੇ ਦੀਆਂ ਖਾਨਾਂ ਅਤੇ ਜਹਾਜ਼ ਨਿਰਮਾਣ ਉਦਯੋਗ ਲਈ ਪ੍ਰਸਿੱਧ ਸੀ। ਸ਼ਾਇਦ ਕੁਪਰੁਸ ਉਨ੍ਹਾਂ ਦਾ ਪਹਿਲਾ ਟਿਕਾਣਾ ਸੀ ਕਿਉਂਕਿ ਬਰਨਬਾਸ (ਉਨ੍ਹਾਂ ਦੀ ਟੀਮ ਦਾ ਆਗੂ) ਉੱਥੋਂ ਦਾ ਹੀ ਸੀ (4:36) ਅਤੇ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਨੂੰ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਸੀ।³³ ਉਸ ਵੇਲੇ ਟਾਪੂ ਲਈ ਸੱਤਰ ਮੀਲ (ਇਕ ਸੌ ਬਾਰਾਂ ਕਿਲੋਮੀਟਰ) ਦਾ ਸਫ਼ਰ ਖ਼ਾਸ ਕਰਕੇ ਅਹਿਮ ਨਹੀਂ ਸੀ, ਪਰ ਸੀ ਇਹ ਬੇਹੱਦ ਅਹਿਮ। ਆਖ਼ਰ ਇਕ ਮੰਡਲੀ 'ਇੰਜੀਲ' ਵਿਚ 'ਜਾਣਾ' ਸ਼ਬਦ ਨੂੰ ਮਿਲਾ ਰਹੀ ਸੀ।³⁴

ਤਿੰਨ ਜਣਿਆਂ ਦੇ ਕੁਪਰੁਸ ਵਿਚ ਪਹੁੰਚਣ ਤੇ, ਥੋੜ੍ਹੀ ਦੇਰ ਲਈ ਚੰਗਾ ਲੱਗਾ ਹੋਵੇਗਾ। ਉਹ ਦੋਸਤਾਂ ਦੀ ਸੰਗਤੀ ਵਿਚ ਸਨ; ਪ੍ਰਭੂ ਦਾ ਕੰਮ ਕਰ ਰਹੇ ਸਨ ਅਤੇ ਇਕ ਖੂਬਸੂਰਤ ਜਗ੍ਹਾ ਤੇ ਸਨ। ਟਾਪੂ ਨੂੰ ਕਦੇ-ਕਦੇ ਮਕਰੀਆ ਕਿਹਾ ਜਾਂਦਾ ਹੈ, ਜਿਹਦਾ ਮਤਲਬ ਹੈ 'ਮੁਬਾਰਕ ਟਾਪੂ।' ਮਿਸ਼ਨ ਦਾ ਕੰਮ ਕਰਨ ਲਈ ਕੁਪਰੁਸ ਵਿਚ ਜਾਣ ਦੀ ਤੁਲਨਾ ਪ੍ਰਚਾਰ ਲਈ ਹਵਾਈ (ਅਮਰੀਕਾ ਦਾ ਇਕ ਇਲਾਕਾ) ਵਿਚ ਜਾਣ ਨਾਲ ਕੀਤੀ ਗਈ ਹੈ।³⁵ ਪਰ ਥੋੜ੍ਹੀ ਦੇਰ ਬਾਅਦ ਹੀ ਇਸ ਟੀਮ ਨੂੰ ਮਿਸ਼ਨ ਦੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਦਾ ਪਹਿਲਾਂ ਕੌੜਾ ਸਵਾਦ ਚੱਖਣਾ ਪਿਆ।

ਨਿਰਾਸ਼ਾ ਅਤੇ ਉਦਾਸੀ (ਆਇਤਾਂ 5, 6)

ਇਹ ਲੋਕ ਸਲਾਮੀਸ ਵਿਚ ਉੱਤਰੇ, ਜੋ ਕੁਪਰੁਸ ਦੇ ਪੂਰਬੀ ਕੰਢੇ ਤੇ ਮਹਾਨਗਰ ਦਾ ਪੱਤਣ ਅਤੇ ਟਾਪੂ ਦਾ ਵਪਾਰਕ ਕੇਂਦਰ ਸੀ। 'ਅਤੇ ਉਨ੍ਹਾਂ ਨੇ ਸਲਾਮੀਸ ਵਿਚ ਪਹੁੰਚ ਕੇ ਯਹੂਦੀਆਂ ਦੀਆਂ ਸਮਾਜਾਂ ਵਿਚ ਪ੍ਰਮੋਸ਼ਵਰ ਦਾ ਵਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ' (ਆਇਤ 5)। ਕੁਪਰੁਸ ਵਿਚ ਯਹੂਦੀਆਂ ਦੀ ਕਾਫ਼ੀ ਅਬਾਦੀ ਸੀ, ਜਿਸ ਕਰਕੇ ਉੱਥੇ ਬਹੁਤ ਸਾਰੇ ਪ੍ਰਾਰਥਨਾ ਭਵਨਾਂ ਬਾਰੇ ਪੜ੍ਹਨ ਨੂੰ ਮਿਲਦਾ ਹੈ। ਪ੍ਰਾਰਥਨਾ ਭਵਨਾਂ ਜਾਂ ਸਿਨਾਗੋਗਾਂ ਵਿਚ ਪਹਿਲਾਂ ਵਚਨ ਸੁਣਾਉਣਾ ਮਿਸ਼ਨਰੀ ਯਾਤਰਾ ਵਿਚ ਵਰਤਿਆ ਜਾਣ ਵਾਲਾ ਇਕ ਢੰਗ ਹੋਵੇਗਾ। ਇਸ ਨਾਲ ਯਹੂਦੀਆਂ ਨੂੰ ਪਹਿਲਾਂ ਇੰਜੀਲ ਸੁਣਨ ਦਾ ਮੌਕਾ ਮਿਲਿਆ (ਰੋਮੀਆਂ 1:16) ਅਤੇ ਖੁਦਾ ਦਾ ਖੋਫ਼ ਮੰਨਣ ਵਾਲੇ ਅਤੇ ਗੈਰ ਕੌਮਾਂ ਨਾਲ ਸੰਪਰਕ ਦਾ ਵੀ ਕੰਮ ਹੋਇਆ।

ਸਲਾਮੀਸ ਵਿਚ ਕੰਮ ਕਰਨ ਦੇ ਬਾਅਦ ਬਰਨਬਾਸ ਅਤੇ ਸੌਲੁਸ ਨੱਬੇ ਜਾਂ ਇਸ ਤੋਂ ਵੱਧ ਮੀਲ 'ਉਸ ਸਾਰੇ ਟਾਪੂ ਵਿਚ ਫਿਰਦੇ-ਫਿਰਦੇ' ਗਏ (ਆਇਤ 6), ਜਾਂਦੇ-ਜਾਂਦੇ ਯਕੀਨਨ ਹੀ ਉਹ ਸ਼ਹਿਰਾਂ ਵਿਚ ਪ੍ਰਚਾਰ ਕਰਦੇ ਅਤੇ ਸਿੱਖਿਆ ਦਿੰਦੇ ਰਹੇ। ਇਨ੍ਹਾਂ ਮੁਢਲੀਆਂ ਕੋਸ਼ਿਸ਼ਾਂ ਬਾਰੇ ਅਹਿਮ ਗੱਲ ਉਹ ਨਹੀਂ ਜੋ ਲੂਕਾ ਨੇ ਉਨ੍ਹਾਂ ਬਾਰੇ ਦੱਸੀ, ਸਗੋਂ ਉਹ ਹੈ ਜੋ ਉਹਨੇ ਨਹੀਂ ਕਿਹਾ। ਰਸੂਲਾਂ ਦੇ ਕੰਮ ਵਿਚ ਇੰਜੀਲ ਦੇ ਪ੍ਰਚਾਰ ਨਾਲ ਉਨ੍ਹਾਂ ਦੇ ਵਚਨ ਦੀ ਗੱਲ ਮੰਨਣ ਦਾ ਕੋਈ ਜ਼ਿਕਰ ਨਹੀਂ ਹੈ। ਸਿਡਨੀ, ਆਸਟ੍ਰੇਲੀਆ ਵਿਚ ਮੈਨੂੰ ਆਪਣੇ ਮੁਢਲੇ ਦਿਨ ਯਾਦ ਆਉਂਦੇ ਹਨ। ਕੁਪਰੁਸ ਨੂੰ 'ਮੁਬਾਰਕ ਟਾਪੂ' ਮੰਨਿਆ ਜਾਂਦਾ ਸੀ; ਆਸਟ੍ਰੇਲੀਆ ਨੂੰ 'ਲੱਕੀ ਟਾਪੂ'

ਕਿਹਾ ਜਾਂਦਾ ਹੈ। ਦੋਹਾਂ ਟਾਪੂਆਂ ਨੂੰ ਕੁਦਰਤੀ ਵਸੀਲਿਆਂ ਅਤੇ ਦਿਲਕਸ਼ ਨਜ਼ਾਰਿਆਂ ਦੀ ਬਰਕਤ ਮਿਲੀ ਸੀ ਪਰ ਦੁਨੀਆਂ ਵਿਚ ਖੁਸ਼ਬਖ਼ਰੀ ਨੂੰ ਸਭ ਤੋਂ ਵੱਧ ਕਬੂਲ ਕਰਨ ਵਾਲੀ ਥਾਂ ਬਣਾਉਣ ਲਈ ਇਨ੍ਹਾਂ ਵਿੱਚੋਂ ਕੋਈ ਵੀ ਯੋਗ ਨਹੀਂ ਸੀ। ਆਸਟ੍ਰੇਲੀਆ ਦਾ ਇਕ ਬੰਦਾ ਮੈਨੂੰ ਕਹਿਣ ਲੱਗਾ ਕਿ ‘‘ਸਾਡੇ ਕੋਲ ਸੂਰਜ ਹੈ, ਲਹਿਰਾਂ ਹਨ ਅਤੇ ਸਮਾਜਿਕ ਸੁਰੱਖਿਆ ਹੈ। ਸਾਨੂੰ ਖੁਦਾ ਦੀ ਕੀ ਲੋੜ ਹੈ?’’ ਖਰੇ ਦਿਲ ਵਾਲੇ ਲੱਭਣ ਵਿਚ ਸਾਨੂੰ ਵਕਤ ਲੱਗਾ। ਖੋਜ ਦੇ ਮਹੀਨਿਆਂ ਦੌਰਾਨ ਅਸੀਂ ਆਪਣੀਆਂ ਕੋਸ਼ਿਸ਼ਾਂ ਦੇ ਹੌਲੀ ਹੌਲੀ ਫਲ ਵਿਚ ਦਿਨ, ਹਫ਼ਤੇ ਅਤੇ ਮਹੀਨੇ ਆਪਣੇ ਮਿਸ਼ਨ ਅਤੇ ਖੁਦਾ ਵਿਚ ਵਿਸ਼ਵਾਸ ਕਰਕੇ ਹੀ ਬਿਤਾਏ, ਮਿਸ਼ਨ ਦਾ ਕੰਮ ਕਰਦਿਆਂ ਨਿਰਾਸ਼ ਅਤੇ ਹਤਾਸ਼ ਹੋਣਾ ਔਖਾ ਨਹੀਂ ਹੈ।

ਬੇਇੱਜ਼ਤੀ ਅਤੇ ਕਪਟ (ਆਇਤਾਂ 6-12)

ਅਖੀਰ ਵਿਚ ਬਰਨਬਾਸ ਅਤੇ ਸੌਲੂਸ ਅਤੇ ਯੂਹੰਨਾ ਮਰਕੁਸ ਟਾਪੂ ਦੇ ਪੱਛਮ ਵੱਲ ਵਾਪਸ ਸ਼ਹਿਰ ਦੀ ਬੰਦਰਗਾਹ ਤੇ ਪਹੁੰਚੇ। ਪਾਫ਼ੁਸ ਕੁਪਰੁਸ ਦੀ ਰਾਜਧਾਨੀ ਅਤੇ ਹਾਕਮ ਦਾ ਨਿਵਾਸ ਸੀ:

ਜਾਂ ਉਹ ਉਸ ਸਾਰੇ ਟਾਪੂ ਵਿਚ ਫਿਰਦੇ-ਫਿਰਦੇ ਪਾਫ਼ੁਸ ਤਾਈਂ ਆਏ ਤਾਂ ਉਨ੍ਹਾਂ ਨੂੰ ਬਰਯੋਸੂਸ ਨਾਉਂ ਦਾ ਇਕ ਆਦਮੀ ਮਿਲਿਆ ਜਿਹੜਾ ਜਾਦੂਗਰ,³⁶ ਬੂਠਾ ਨਬੀ³⁷ ਅਤੇ ਕੌਮ ਦਾ ਯਹੂਦੀ ਸੀ। ਉਹ ਸਰਗਿਉਸ ਪੌਲੁਸ ਡਿਪਟੀ ਦੇ ਨਾਲ ਸੀ³⁸ ਜਿਹੜਾ ਬੁੱਧਵਾਨ ਮਨੁੱਖ ਸੀ (ਆਇਤਾਂ 6, 7ਓ)।

ਲੂਕਾ ਨੇ ਇਹ ਨਹੀਂ ਕਿਹਾ ਕਿ ‘‘ਉਹਨੂੰ ਡਿਪਟੀ ਮਿਲਿਆ, ਜਿਹਦਾ ਬਰ-ਯੋਸੂਸ ਨਾਂਅ ਦਾ ਇਕ ਸਲਾਹਕਾਰ ਸੀ,’’ ਸਗੋਂ ਇਹ ਲਿਖਿਆ ਕਿ ‘‘ਉਨ੍ਹਾਂ ਨੂੰ ਬਰ-ਯੋਸੂਸ ਨਾਂਅ ਦਾ ਇਕ ਬੂਠਾ ਨਬੀ’’ ਮਿਲਿਆ। ਪ੍ਰਕਾਸ਼ਬਿੰਦੂ ਰੋਮ ਦੇ ਇਕ ਕਰਮਚਾਰੀ ਦੀ ਮਨਬਦਲੀ ਤੇ ਨਹੀਂ ਸਗੋਂ ਸ਼ੈਤਾਨ ਦੇ ਕਰਮਚਾਰੀ ਦਾ ਮੁਕਾਬਲਾ ਕਰਨ ਤੇ ਹੈ।

ਅਸੀਂ ਹੈਰਾਨ ਹੋ ਸਕਦੇ ਹਾਂ ਕਿ ਸਰਗਿਉਸ ਪੌਲੁਸ ਵਰਗੇ ਬੁੱਧੀਜੀਵੀ ਕੋਲ ਸਲਾਹਕਾਰ ਦੇ ਰੂਪ ਵਿਚ ਇਕ ਜਾਦੂਗਰ ਸੀ, ਪਰ ਉਦੋਂ ਅੰਧਵਿਸ਼ਵਾਸ ਬਹੁਤ ਸੀ। ਜ਼ਿਆਦਾਤਰ ਲੋਕਾਂ ਲਈ ਜਾਦੂ ਕਰਨ ਵਾਲਿਆਂ ਨੂੰ ਆਪਣੇ ਨਿੱਜੀ ਜੋਤਸ਼ੀ ਦੇ ਤੌਰ ਤੇ ਰੱਖਣਾ ਆਮ ਗੱਲ ਸੀ। ਪਰ ਸਰਗਿਉਸ ਪੌਲੁਸ ਦੀ ਸਾਖ ਸੀ ਕਿ ਉਹਦਾ ਮਨ ਖੁੱਲ੍ਹਾ ਸੀ। ਜਦ ਉਸ ਨੇ ਬਰਨਬਾਸ ਅਤੇ ਸੌਲੂਸ ਦਾ ਪ੍ਰਚਾਰ ਸੁਣਿਆ ਤਾਂ ਉਸ ਨੇ ਉਨ੍ਹਾਂ ਨੂੰ ਸੱਦ ਕੇ ‘‘ਪ੍ਰਮੇਸ਼ਵਰ ਦਾ ਵਚਨ ਸੁਣਨਾ ਚਾਹਿਆ’’ (ਆਇਤ 7ਅ)।

ਬਰ-ਯੋਸੂਸ ਨੂੰ ਪਤਾ ਸੀ ਕਿ ਜੇ ਸਰਗਿਉਸ ਪੌਲੁਸ ਨੇ ਪ੍ਰਭੂ ਯਿਸੂ ਦਾ ਸੰਦੇਸ਼ ਮੰਨ ਲਿਆ ਤਾਂ ਉਹਦਾ ਅਸਰ ਘੱਟ ਜਾਵੇਗਾ। ਇਸ ਲਈ ਜਦ ਬਰਨਬਾਸ ਅਤੇ ਸੌਲੂਸ ਨੇ ਬੋਲਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸੰਦੇਸ਼ ਦਾ ਅਪਮਾਨ ਕੀਤਾ। ‘‘ਇਲਮਾਸ ਜਾਦੂਗਰ ਨੇ (ਕਿ ਉਹ ਦੇ ਨਾਉਂ ਦਾ ਇਹੋ ਅਰਥ ਹੈ³⁹) ਡਿਪਟੀ ਨੂੰ ਉਸ ਮੱਤ ਤੋਂ ਫੇਰਨ ਦਾ ਦਾਯਾ ਕਰ ਕੇ ਉਨ੍ਹਾਂ ਦਾ ਸਾਹਮਣਾ ਕੀਤਾ⁴⁰’’ (ਆਇਤ 8)। ਸ਼ੈਤਾਨ ਜਦ ਨਿਰਾਸ਼ ਅਤੇ ਹਤਾਸ਼ ਹੋ ਕੇ ਬਰਨਬਾਸ ਅਤੇ ਸੌਲੂਸ ਨੂੰ ਰੋਕ ਨਾ ਸਕਿਆ ਤਾਂ

ਉਹਨੇ ਜ਼ਲਾਲਤ ਅਤੇ ਕਪਟ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਰੋਸ਼ਨੀ ਦੇ ਪ੍ਰਭੂ ਨੂੰ ਹਨੇਰੇ ਦੇ ਰਾਜਕੁਮਾਰ ਵੱਲੋਂ ਚੁਣੌਤੀ ਦਿੱਤੀ ਗਈ ਸੀ ਅਤੇ ਸੌਲੁਸ ਉਸ ਚੁਣੌਤੀ ਦਾ ਜਵਾਬ ਦਿੱਤੇ ਬਗ਼ੈਰ ਰਹਿ ਨਾ ਸਕਿਆ:

ਪਰ ਸੌਲੁਸ ਨੇ ਜਿਹਨੂੰ ਪੌਲੁਸ ਵੀ ਆਖੀਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ⁴¹ ਉਹ ਦੀ ਵੱਲ ਧਿਆਨ ਕੀਤਾ। ਅਤੇ ਆਖਿਆ ਕਿ ਓਏ ਤੂੰ ਜੋ ਸਭ ਤਰ੍ਹਾਂ ਦੇ ਛਲ⁴² ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਵਿਗੋ ਕਰਨੋਂ ਨਹੀਂ ਟਲੋਂਗਾ (ਆਇਤਾਂ 9, 10)?

ਸੌਲੁਸ ਦੇ ਸ਼ਬਦ ਨਵੇਂ ਨੇਮ ਵਿਚ ਮਿਲਣ ਵਾਲੇ ਸਖ਼ਤ ਸ਼ਬਦਾਂ ਵਿੱਚੋਂ ਹਨ।⁴³ ‘ਬਰ-ਯੇਸੂਸ’ ਦਾ ਸ਼ਬਦੀ ਅਰਥ ‘ਯਿਸੂ [ਯਹੋਸ਼ੁਆ] ਦਾ ਪੁੱਤਰ’ ਹੈ।⁴⁴ ਯਾਨੀ ਸੌਲੁਸ ਨੇ ਕਿਹਾ, ‘ਤੁਹਾਨੂੰ ਲਗਦਾ ਹੋਵੇਗਾ ਕਿ ਤੁਸੀਂ ਯਹੋਸ਼ੁਆ ਦੇ ਪੁੱਤਰ ਹੋ, ਪਰ ਹਕੀਕਤ ‘ਚ ਤੁਸੀਂ ਸ਼ੈਤਾਨ ਦੇ ਪੁੱਤਰ ਹੋ!’ (ਵੇਥੋ ਯੂਹੰਨਾ 8:44.)

ਸੌਲੁਸ ਨੇ ਉਹਨੂੰ ਸਰਾਪ ਦਿੱਤਾ: ‘ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਚਿਰ ਤੀਕੁਰ ਸੂਰਜ ਨੂੰ ਨਾ ਵੇਖੋਂਗਾ!’ (ਆਇਤ 11ੳ)। ਆਇਤ 11ਅ ਵਿਚ ਅਸੀਂ ਪੜ੍ਹਦੇ ਹਾਂ ਕਿ ‘ਅਤੇ ਓਵੇਂ ਉਹਦੇ ਉੱਤੇ ਪੁੰਦ⁴⁵ ਅਰ ਅਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।’ ਕਿਸੇ ਰਸੂਲ ਦੁਆਰਾ ਕਿਸੇ ਦੇ ਜਿਸਮਾਨੀ ਨੁਕਸਾਨ ਲਈ ਕੀਤਾ ਗਿਆ ਇੱਕੋ ਇੱਕ ਮੋਅਜਜ਼ਾ ਇਹੀ ਹੈ।⁴⁶ ਪਰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਸੌਲੁਸ ਖੁਦਾ ਦੇ ਨੁਮਾਇੰਦੇ ਦੇ ਰੂਪ ਵਿਚ ਹੀ ਕੰਮ ਕਰ ਰਿਹਾ ਸੀ; ਉਸ ਨੇ ਜਾਦੂਗਰ ਨੂੰ ਦੱਸਿਆ ਕਿ ‘ਪ੍ਰਭੂ ਦਾ ਹੱਥ ਤੇਰੇ ਉੱਤੇ ਹੈ।’ ਖੁਦਾ ਨੇ ਇੱਥੇ ਐਨੀ ਸਖ਼ਤ ਸਜ਼ਾ ਕਿਉਂ ਦਿੱਤੀ ਸੀ? ਸਰ ਵਿਲੀਅਮ ਰੈਮਸੇ ਨੇ ਕਿਹਾ ਹੈ, ‘ਬਰ-ਯੇਸੂਸ ਨੇ ਰੋਮੀ ਜਗਤ ਵਿਚ ਪਾਈ ਜਾਣ ਵਾਲੀ ਮਨੁੱਖੀ ਇੱਛਾ ਉੱਤੇ ਜ਼ਬਰਦਸਤ ਪ੍ਰਭਾਵ ਦੀ ਨੁਮਾਇੰਦਗੀ ਕੀਤੀ, ਅਜਿਹਾ ਪ੍ਰਭਾਵ ਜੋ ਸਮਰਾਟ ਉੱਤੇ ਜਿੱਤ ਪਾਉਣ ਦੀ ਕੋਸ਼ਿਸ਼ ਕਰਕੇ ਮਸੀਹੀਅਤ ਦਾ ਖਾਤਮਾ ਕਰ ਸਕਦਾ ਸੀ ਜਾਂ ਇਹਦੇ ਰਾਹੀਂ ਖ਼ਤਮ ਹੋ ਸਕਦਾ ਸੀ।’⁴⁷ ਨੇਕੀ ਅਤੇ ਬਦੀ ਦੀਆਂ ਤਾਕਤਾਂ ਦਰਮਿਆਨ ਲੜਾਈ ਦੇ ਬਿਗੁਲ ਵੱਜ ਚੁੱਕੇ ਸਨ।⁴⁸

ਇਨ੍ਹਾਂ ਸ਼ਬਦਾਂ ਤੇ ਧਿਆਨ ਦਿਓ ‘ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਚਿਰ ਤੀਕੁਰ ਸੂਰਜ ਨੂੰ ਨਾ ਵੇਖੋਂਗਾ!’ (ਆਇਤ 11ੳ)। ਬਰ-ਯੇਸੂਸ ਨੇ ਸਾਰੀ ਉਮਰ ਅੰਨਾ ਨਹੀਂ ਰਹਿਣਾ ਸੀ ਭਾਵ ਉਹਨੇ ਫੇਰ ਤੋਂ ਵੇਖਣ ਲੱਗ ਪੈਣਾ ਸੀ। ਉਸ ਦੌਰਾਨ ਸੌਲੁਸ ਵਾਂਗ ਜੋ ਦਮਿਸ਼ਕ ਦੇ ਰਾਹ ਤੇ ਅੰਨ੍ਹਾ ਹੋ ਗਿਆ ਸੀ ਉਸ ਨੂੰ ਸੋਚਣ ਅਤੇ ਤੌਬਾ ਕਰਨ ਦਾ ਮੌਕਾ ਮਿਲ ਗਿਆ ਹੋਵੇਗਾ।⁴⁹

ਮੋਅਜਜ਼ਾ ਤਾਂ ਗੈਰ ਮਮੂਲੀ ਸੀ, ਪਰ ਉਹਦਾ ਅਸਰ ਗੈਰਮਮੂਲੀ ਨਹੀਂ: ‘ਤਦ ਡਿਪਟੀ ਨੇ ਜਾਂ ਇਹ ਵਾਰਤਾ ਵੇਖੀ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਨਿਹਚਾ ਕੀਤਾ’ (ਆਇਤ 12)। ਉਸ ਅਧਿਕਾਰੀ ਦੀ ਹੈਰਾਨੀ ਉਹ ਮੋਅਜਜ਼ਾ ਨਹੀਂ ਸਗੋਂ ‘ਪ੍ਰਭੂ ਦੀ ਸਿੱਖਿਆ’ ਸੀ। ਇੰਜੀਲ ਮੁਕਤੀ ਲਈ ਖੁਦਾ ਦੀ ਸ਼ਕਤੀ ਸੀ ਅਤੇ ਹੈ (ਰੋਮੀਆਂ 1:16)। ਭਲਾ ਉਹ ਡਿਪਟੀ ਮਸੀਹੀ ਬਣ ਗਿਆ? ਸ਼ਾਇਦ, ਰਸੂਲਾਂ ਦੇ ਕੰਮ ਕਿਤਾਬ ਵਿਚ ‘ਨਿਹਚਾ ਕੀਤੀ’ ਸ਼ਬਦ

ਆਮ ਤੌਰ ਤੇ ਮਨਬਦਲੀ ਦੀ ਪੂਰੀ ਪ੍ਰਕ੍ਰਿਆ ਵਾਸਤੇ ਵਰਤਿਆ ਗਿਆ ਹੈ, ਜਿਸ ਵਿਚ ਬਪਤਿਸਮਾ ਲੈਣਾ ਵੀ ਸ਼ਾਮਲ ਹੈ।⁵⁰ ਪਰ ਲੂਕਾ ਦੀ ਦਿਲਚਸਪੀ ਉਸ ਮੌਕੇ ਤੋਂ ਅਹਿਮ ਸਬਕ ਸਿੱਖਣ ਦੀ ਸੀ ਤਾਂ ਜੋ ਬੁਰਾਈ ਦੀਆਂ ਸ਼ਕਤੀਆਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਹਰਾਇਆ ਜਾ ਸਕੇ!

ਮਿਸ਼ਨਰੀ ਕੰਮ ਨੂੰ ਸ਼ੈਤਾਨ ਦੇ ਵਿਰੋਧ ਦਾ ਸਾਹਮਣਾ ਹਮੇਸ਼ਾ ਕਰਨਾ ਪਵੇਗਾ। ਸ਼ੈਤਾਨ ਸੱਚਾਈ ਉੱਤੇ ਕਾਇਮ ਨਹੀਂ ਰਹਿ ਸਕਦਾ। ਹਾਲ ਹੀ ਵਿਚ ਪੂਰਵੀ ਯੂਰੋਪ ਦੇ ਕਿਸੇ ਦੇਸ਼ ਵਿਚ ਬਾਈਬਲਾਂ ਵੰਡੀਆਂ ਜਾ ਰਹੀਆਂ ਸਨ, ਸਥਾਨਕ ਧਾਰਮਕ ਅਧਿਕਾਰੀਆਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਕਿਤਾਬਾਂ ਕਿਸੇ ਖ਼ਾਸ ਡਿਨੋਮਿਨੇਸ਼ਨ ਦੀਆਂ ਬਾਈਬਲਾਂ ਹਨ, ਅਸਲੀ ਨਹੀਂ, ਜਿਸ ਕਰਕੇ ਉਨ੍ਹਾਂ ਨੂੰ ਸੁੱਟ ਦਿੱਤਾ ਜਾਵੇ। ਜੇ ਤੁਸੀਂ ਵਚਨ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਕਪਟ ਭਰੇ ਢੰਗ ਨਾਲ ਤੁਹਾਡੇ ਨਾਂਅ ਨੂੰ ਬਦਨਾਮ ਕੀਤੇ ਜਾਣ ਤੇ ਹੈਰਾਨ ਨਾ ਹੋਵੋ।

ਤਿਆਗ ਅਤੇ ਨਿਰਾਸ਼ਾ (ਆਇਤ 13)

ਲੂਕਾ ਨੇ ਆਪਣੇ ਵਿਰਤਾਂਤ ਜਾਦੂਗਰ ਦੇ ਵਿਚ ਇਕ ਦਿਲਚਸਪ ਗੱਲ ਜੋੜੀ ਹੈ: ‘‘ਪਰ ਸੌਲੁਸ ਨੇ ਜਿਹ ਨੂੰ ਪੌਲੁਸ ਵੀ ਆਖੀਦਾ ਹੈ, ...’’ (ਆਇਤ 9)। ਉਸ ਸਮੇਂ ਦੇ ਬਹੁਤੇ ਲੋਕਾਂ ਵਾਂਗ, ਸੌਲੁਸ ਦੇ ਇਕ ਤੋਂ ਵੱਧ ਨਾਂਅ ਸਨ। ਉਹਦੇ ਇਬਰਾਨੀ ਨਾਂਅ ਸੌਲੁਸ ਦੇ ਇਲਾਵਾ ਇਕ ਰੋਮੀ ਨਾਂਅ ਵੀ ਸੀ, ਪੌਲੁਸ।⁵¹ ਇੱਥੋਂ ਤਕ ਆਪਣੀ ਵਿਆਖਿਆ ਵਿਚ ਲੂਕਾ ਨੇ ਇਬਰਾਨੀ ਨਾਂਅ ਦੀ ਵਰਤੋਂ ਕੀਤੀ ਸੀ; ਇਸ ਤੋਂ ਅੱਗੇ ਲੂਕਾ ਨੇ ਉਸ ਦੇ ਰੋਮੀ ਨਾਂਅ ਦੀ ਵਰਤੋਂ ਕੀਤੀ।⁵² ਸਿਰਲੇਖ ਵਿਚ ਇਹ ਬਦਲਾਅ ਅਹਿਮ ਹੈ (ਪੌਲੁਸ ਨੇ ਆਪਣੀਆਂ ਸਭ ਪੱਤਰੀਆਂ ਵਿਚ ਆਪਣੀ ਪਛਾਣ ਲਈ ਆਪਣੇ ਰੋਮੀ ਨਾਂਅ ਦੀ ਵਰਤੋਂ ਕੀਤੀ)। ਕਈਆਂ ਨੂੰ ਰੋਮੀ ਡਿਪਟੀ ਅਤੇ ਇਸ ਰਸੂਲ ਦੇ ਨਾਂਅ ਵਿਚ ਕੁਝ ਸਬੰਧ ਨਜ਼ਰ ਆਉਂਦਾ ਹੈ, ਪਰ ਇਹ ਸੰਯੋਗ ਵੀ ਹੋ ਸਕਦਾ ਹੈ ਅਤੇ ਨਹੀਂ ਵੀ। ਇਸ ਗੱਲ ਦੀ ਬਹੁਤੀ ਸੰਭਾਵਨਾ ਹੈ ਕਿ ਲੂਕਾ ਪੌਲੁਸ ਦੇ ਇਬਰਾਨੀ ਨਾਂਅ ਨਾਲੋਂ ਪਰਾਈਆਂ ਕੌਮਾਂ ਵਾਲੇ ਉਹਦੇ ਨਾਂਅ ਵੱਲ ਧਿਆਨ ਦੁਆਉਣ ਲਈ ਲੈ ਗਿਆ ਕਿ ਪਰਾਈਆਂ ਕੌਮਾਂ ਦੇ ਲਈ ਇਸ ਰਸੂਲ ਦਾ ਖ਼ਾਸ ਮਿਸ਼ਨ ਸੱਚਮੁੱਚ ਸ਼ੁਰੂ ਹੋ ਚੁੱਕਾ ਸੀ। ਹੁਣ ਉਹਦੇ ਲਈ ਪਿੱਛੇ ਮੁੜਨ ਵਾਲੀ ਕੋਈ ਗੱਲ ਨਹੀਂ ਸੀ!

ਮਿਸ਼ਨਰੀ ਟੀਮ ਵੱਲੋਂ ਪਾਫ਼ੁਸ ਵਿਚ ਆਪਣਾ ਕੰਮ ਮੁਕਾ ਲੈਣ ਤੇ ਇਕ ਹੋਰ ਅਹਿਮ ਬਦਲਾਅ ਹੋਇਆ। ਆਇਤ 13 ਵਿਚ ਪਤਾ ਲਗਦਾ ਹੈ ਕਿ ‘‘ਪੌਲੁਸ ਅਰ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪੰਫੂਲੀਆ ਦੇ ਪਰਗਾ ਵਿਚ ਆਏ।’’ ਇੱਥੋਂ ਤਕ ਟੀਮ ਵਿਚ ਬਰਨਬਾਸ ਸਭ ਤੋਂ ਮੋਹਰੀ ਸੀ; ਇਹਦੇ ਬਾਅਦ ਆਮ ਤੌਰ ਤੇ ਪਹਿਲਾਂ ਪੌਲੁਸ ਦਾ ਨਾਂਅ ਹੀ ਆਉਂਦਾ ਹੈ।⁵³ ਪੌਲੁਸ ਛੋਟੇ ਦਲ ਨੂੰ ਮੰਜ਼ੂਰ ਆਗੂ ਬਣ ਚੁੱਕਾ ਸੀ।⁵⁴

ਪਾਫ਼ੁਸ ਤੋਂ ਚੱਲ ਕੇ ਤਿੰਨ ਆਦਮੀ 150 ਮੀਲ (240 ਕਿਲੋਮੀਟਰ) ਦੇ ਕਰੀਬ ਉੱਤਰ ਏਸ਼ੀਆ ਮਾਈਨਰ ਦੇ ਕੰਢੇ ਤਕ ਪਹੁੰਚਣ ਤਕ ਚੱਲਦੇ ਰਹੇ। ਉਹ ਅੱਤਲੀਆ ਦੀ ਬੰਦਰਗਾਹ ਤੇ ਉੱਤਰੇ ਹੋਣਗੇ (14:25) ਅਤੇ ਪੰਫੂਲੀਆ ਦੀ ਰਾਜਧਾਨੀ ਪਰਗਾ ਤੋਂ ਸਤ ਮੀਲ (11.2 ਕਿਲੋਮੀਟਰ) ਸਿਸਤਰੁਸ ਦਰਿਆ ਵੱਲ ਚਲੇ ਗਏ। ਪਰਗਾ ਵਿਚ ਪਹੁੰਚਣ ਤੇ ਉਨ੍ਹਾਂ ਦੇ ਦਲ ਨੂੰ ਇਕ ਬਹੁਤ ਵੱਡਾ ਧੱਕਾ ਲੱਗਾ ਜਦ ਉਸ ਦਲ ਦੇ ਤੀਜੇ ਆਦਮੀ ਨੇ ਉਨ੍ਹਾਂ ਨੂੰ ਛੱਡ ਦਿੱਤਾ।

‘ਯੂਹੰਨਾ ਉਨ੍ਹਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ’ (13:13ਅ)।

ਪਤਾ ਨਹੀਂ ਯੂਹੰਨਾ ਮਰਕੁਸ ਨੂੰ ਉਨ੍ਹਾਂ ਨੇ ਕਿਉਂ ਛੱਡਿਆ। ਹੋ ਸਕਦਾ ਹੈ ਕਿ ਉਹਨੂੰ ਘਰ ਦੀ ਯਾਦ ਸਤਾਉਂਦੀ ਹੋਵੇ।⁵⁵ ਇਹ ਵੀ ਹੋ ਸਕਦਾ ਹੈ ਕਿ ਉਹਨੂੰ ਲੱਗਾ ਹੋਵੇ ਕਿ ਮਿਸ਼ਨਰੀ ਕੰਮ ਵਿਚ ਕੋਈ ਚਮਕ-ਦਮਕ ਨਹੀਂ ਹੈ ਸਗੋਂ ਇਹ ਇਕ ਮੁਸ਼ਕਿਲ ਕੰਮ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਅੰਦਰੂਨੀ ਇਲਾਕੇ ਦੇ ਜੋਖਮ ਭਰੇ ਰਾਹ ਤੋਂ ਵਾਕਫ਼ ਹੋਵੇ। ਹੋ ਸਕਦਾ ਹੈ ਕਿ ਇਹ ਬ੍ਰਦਾਸ਼ਤ ਨਾ ਕਰ ਪਾਇਆ ਹੋਵੇ ਕਿ ਹੁਣ ਉਨ੍ਹਾਂ ਦਾ ਆਗੂ ਉਹਦਾ ਭਰਾ ਬਰਨਬਾਸ ਨਹੀਂ ਸਗੋਂ ਪੌਲੁਸ ਸੀ। ਯੂਹੰਨਾ ਮਰਕੁਸ ਦੇ ਜਾਣ ਦਾ ਜੋ ਵੀ ਕਾਰਨ ਹੋਵੇ ਪੌਲੁਸ ਉਸ ਦੇ ਇਸ ਫ਼ੈਸਲੇ ਤੋਂ ਬਹੁਤ ਦੁਖੀ ਹੋਇਆ (15:38, 39)। ਲੂਕਾ ਨੇ ਕਿਹਾ ਕਿ ਯੂਹੰਨਾ ਮੁੜ ਗਿਆ (13:13); ਪੌਲੁਸ ਨੇ ਕਿਹਾ ਕਿ ਉਹ ਅੱਡ ਹੋਇਆ (15:38)।

ਵਰ੍ਹਿਆਂ ਤੋਂ ਮਿਸ਼ਨਰੀ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਮੈਂ ਹਿੰਮਤ ਹਾਰ ਕੇ ਅਤੇ ਮੋਹ ਭੰਗ ਕਰਕੇ ਵਾਪਸ ਘਰਾਂ ਨੂੰ ਮੁੜਦਿਆਂ ਵੇਖਿਆ ਹੈ, ਜਿਨ੍ਹਾਂ ਕਰਕੇ ਮਿਸ਼ਨ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਦਾ ਹੌਸਲਾ ਟੁੱਟਾ ਅਤੇ ਨਿਰਾਸ਼ ਹੋਏ।⁵⁶ ਮਿਸ਼ਨਰੀ ਕੰਮ ਕਰਨ ਦਾ ਇਹ ਕੌੜਾ ਪਹਿਲੂ ਹੈ। ਸਾਨੂੰ ਸਭ ਨੂੰ ਇਹ ਮਹਿਸੂਸ ਕਰਨਾ ਜ਼ਰੂਰੀ ਹੈ ਕਿ ਜਿਸ ਨੇ ਸਾਨੂੰ ਕਦੇ ਨਾ ਛੱਡਣ ਦਾ ਵਾਅਦਾ ਕੀਤਾ ਹੈ, ਉਹ ਖੁਦਾ ਹੈ (ਇਬਰਾਨੀਆਂ 13:5)।

ਖ਼ਤਰਾ ਅਤੇ ਬੀਮਾਰੀ (ਆਇਤ 14)

ਪੌਲੁਸ ਅਤੇ ਬਰਨਬਾਸ ਦੁਖੀ ਸਨ ਪਰ ਉਹ ਛੱਡ ਕੇ ਨਹੀਂ ਗਏ ਸਨ। ਉਨ੍ਹਾਂ ਨੇ ਗਲਾਤੀਆਂ ਦੇ ਰੋਮੀ ਇਲਾਕੇ ਦੇ ਮੁੱਖ ਸ਼ਹਿਰ ਪਿਸਿਦੀਆ ਦੇ ਅੰਤਾਕੀਆ ਦੇ ਅੰਦਰੂਨੀ ਇਲਾਕਿਆਂ ਵਿਚ ਜਾਣ ਦਾ ਫ਼ੈਸਲਾ ਕੀਤਾ।⁵⁷ ਉੱਥੇ ਪਹੁੰਚਣ ਲਈ ਉਨ੍ਹਾਂ ਨੂੰ ਦੁਨੀਆਂ ਦੇ ਬੇਹੱਦ ਜੋਖਮ ਭਰੇ ਇਲਾਕਿਆਂ ਵਿੱਚੋਂ ਹੋ ਕੇ ਲੰਘਣਾ ਪੈਣਾ ਸੀ।⁵⁸ ਅੰਤਾਕੀਆ 100 ਤੋਂ ਵੱਧ ਮੀਲ ਉੱਤਰ ਵੱਲ 3500 ਫੁੱਟ ਤੋਂ ਵੱਧ ਉਚਾਈ ਤੇ ਸੀ। ਪੌਲੁਸ ਅਤੇ ਬਰਨਬਾਸ ਨੇ ਜੰਗਲੀ ਜਾਨਵਰਾਂ ਅਤੇ ਖੂਨੀ ਲੁਟੇਰਿਆਂ ਨਾਲ ਭਰੇ ਚੀੜ ਦੇ ਜੰਗਲੀ ਇਲਾਕਿਆਂ ਵਿੱਚੋਂ ਹੋ ਕੇ ਖ਼ਤਰਨਾਕ ਪਹਾੜੀ ਰਾਹਾਂ ਤੇ ਜਾਣਾ ਸੀ।⁵⁹ ਸਿਕੰਦਰ ਮਹਾਨ ਨੇ ਦੁਨੀਆਂ ਉੱਤੇ ਜਿੱਤ ਪਾਉਣ ਲਈ ਹਰ ਥਾਂ ਜਾਣ ਬਾਰੇ ਲਿਖਿਆ, ‘ਉਨ੍ਹਾਂ ਵਿੱਚੋਂ ਪੰਫੂਲੀਆ ਦੇ ਦੇਸ਼ ਅਤੇ ਲੋਕਾਂ ਵਰਗਾ ਭੈੜਾ ਕੋਈ ਨਹੀਂ ਸੀ।’⁶⁰

ਪਰ ਹੋ ਸਕਦਾ ਹੈ ਕਿ ਪੌਲੁਸ ਦੀਆਂ ਮੁਸ਼ਕਿਲਾਂ ਵਿਚ ਸਫ਼ਰ ਦੇ ਖ਼ਤਰੇ ਬਹੁਤ ਘੱਟ ਹੋਣ। ਬਾਅਦ ਵਿਚ ਪੌਲੁਸ ਨੇ ਪਿਸਿਦੀਆ ਦੇ ਅੰਤਾਕੀਆ ਵਿਚ ਕਲੀਸੀਆ ਨੂੰ (ਅਤੇ ਹੋਰ ਮੰਡਲੀਆਂ ਨੂੰ ਜੋ ਉਸ ਨੇ ਉਸ ਇਲਾਕੇ ਵਿਚ ਕਾਇਮ ਕੀਤੀਆਂ ਸਨ) ਚਿੱਠੀ ਲਿਖੀ।⁶¹ ਉਸ ਚਿੱਠੀ ਵਿਚ ਉਸ ਨੇ ਕਿਹਾ, ‘ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਮਾਂਦਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਬਖ਼ਰੀ ਸੁਣਾਈ’ (ਗਲਾਤੀਆਂ 4:13)। ਪੌਲੁਸ ਦੀਆਂ ਗੱਲਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਪਰਗਾ ਵਿਚ ਕਿਉਂ ਨਹੀਂ ਠਹਿਰਿਆ⁶² ਅਤੇ ਉਹ ਆਪਣੀ ਸਰੀਰਕ ਮਾਂਦਗੀ ਕਰਕੇ ਅੰਤਾਕੀਆ ਨੂੰ ਚਲਿਆ ਗਿਆ। ਪੰਫੂਲੀਆ ਦਲਦਲ ਭਰਿਆ ਚਿੱਕੜ ਵਾਲਾ ਨੀਵਾਂ ਛੰਭ ਦਾ ਇਲਾਕਾ ਸੀ। ਜਿਸ ਕਰਕੇ ਉੱਥੇ ਮੱਛਰ ਬਹੁਤ ਸਨ।⁶³ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪੌਲੁਸ ਨੂੰ ਉੱਥੇ ਮਲੇਰੀਆ ਹੋ ਗਿਆ ਹੋਵੇਗਾ ਅਤੇ ਉਹਨੇ ਛੇਤੀ ਨਾਲ ਅੰਤਾਕੀਆ ਦੇ ਠੰਡੇ ਪਹਾੜੀ ਪਠਾਰ ਵਿਚ ਜਾਣ ਦਾ ਫ਼ੈਸਲਾ ਕੀਤਾ ਹੋਵੇਗਾ। ਇੰਜ ਹੋਇਆ ਜਾਂ ਨਹੀਂ, ਪਰ

ਜ਼ਾਹਿਰ ਤੌਰ ਤੇ ਅੰਤਾਕੀਆ ਦੇ ਪੂਰੇ ਰਾਹ ਵਿਚ ਨਹੀਂ ਤਾਂ ਬਹੁਤੀ ਦੇਰ ਤਕ ਉਹ ਬੀਮਾਰ ਹੀ ਸੀ। ‘‘ਹੈਰਾਨੀ ਦੀ ਗੱਲ ਇਹ ਨਹੀਂ ਕਿ ਮਰਕੁਸ ਚਲਾ ਗਿਆ ਸਗੋਂ ਇਹ ਹੈ ਕਿ ਪੌਲੁਸ ਅੱਗੇ ਨਿੱਕਲ ਗਿਆ।’’⁶⁴

ਪੌਲੁਸ ਅਤੇ ਬਰਨਬਾਸ ਰੁਕੇ ਨਹੀਂ। ‘‘ਪਰ ਉਹ ਪਰਗਾ ਤੋਂ ਲੰਘ ਕੇ ਪਿਸਿਦੀਆ ਦੇ ਅੰਤਾਕੀਆ ਵਿਚ ਅੱਪੜੇ’’ (13: 14ਓ)। ਵਿਲੀਅਮ ਬਾਰਕਲੇ ਦੀ ਟਿੱਪਣੀ ਹੈ, ‘‘ਰਸੂਲਾਂ ਦੇ ਕੰਮ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਵਿਚ ਉਹ ਸੂਰਮਤਾਈ ਹੈ ਜੋ ਇਕ ਵਾਕ ਵਿਚ ਨਹੀਂ ਦੱਸੀ ਜਾ ਸਕਦੀ।’’⁶⁵

ਖ਼ਤਰਾ ਅਤੇ ਬੀਮਾਰੀ ਵੱਡਾ ਹੋਵੇ ਜਾਂ ਛੋਟਾ, ਬਹੁਤੇ ਮਿਸ਼ਨਰੀਆਂ ਦੀ ਜ਼ਿੰਦਗੀ ਵਿਚ ਇਹ ਇਕ ਤੋਹਫ਼ੇ ਦੇ ਰੂਪ ਵਿਚ ਹੁੰਦਾ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਕੱਟੜ ਅਤੇ/ਜਾਂ ਅਵਿਕਸਿਤ ਇਲਾਕਿਆਂ ਵਿਚ ਕੰਮ ਕਰਦੇ ਹਨ। ਪੌਲੁਸ ਵਾਂਗ ਮੁਸ਼ਕਿਲ ਹਲਾਤ ਦੇ ਬਾਵਜੂਦ ਮਿਸ਼ਨਰੀ ਕੰਮਾਂ ਵਿਚ ਲੱਗੇ ਰਹਿਣ ਵਾਲਿਆਂ ਲਈ, ਅਸੀਂ ਖ਼ੁਦਾ ਦੇ ਸ਼ੁਕਰਗੁਜ਼ਾਰ ਹਾਂ।

ਸਾਰ

ਇੱਥੇ ਪਹੁੰਚ ਕੇ ਤੁਸੀਂ ਕਹਿ ਰਹੇ ਹੋਵੋਗੇ, ‘‘ਇਹ ਸਭ ਬਹੁਤ ਦਿਲਚਸਪ ਹੈ, ਪਰ ਮੈਨੂੰ ਇਹਦੇ ਨਾਲ ਕੀ? ਮੈਂ ਤਾਂ ਮਿਸ਼ਨਰੀ ਨਹੀਂ ਹਾਂ।’’ ਜੇ ਤੁਸੀਂ ਮਸੀਹੀ ਹੋ, ਤਾਂ ਤੁਹਾਡੇ ਲਈ ਮਿਸ਼ਨਰੀ ਹੋਣਾ ਜ਼ਰੂਰੀ ਹੈ। ‘‘ਮਿਸ਼ਨਰੀ’’ ਲਾਤੀਨੀ ਭਾਸ਼ਾ ਤੋਂ ਨਿੱਕਲਿਆ ਇਕ ਸ਼ਬਦ ਹੈ ਜਿਹਦਾ ਅਰਥ ਹੈ ‘‘ਭੇਜਿਆ ਹੋਇਆ।’’ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਮੰਡਲੀ ਵੱਲੋਂ ਸੰਸਾਰ ਦੇ ਕਿਸੇ ਹੋਰ ਹਿੱਸੇ ਵਿਚ ਨਾ ਭੇਜਿਆ ਗਿਆ ਹੋਵੇ, ਜਿਵੇਂ ਕਿ ਅਸੀਂ ਆਮ ਤੌਰ ਤੇ ਮਿਸ਼ਨਰੀ ਬਾਰੇ ਸੋਚਦੇ ਹਾਂ, ਪਰ ਉਨ੍ਹਾਂ ਇਲਾਕਿਆਂ ਤਕ ਖੁਸ਼ਖ਼ਬਰੀ ਲਿਜਾਣ ਲਈ ਜਿਨ੍ਹਾਂ ਨਾਲ ਤੁਸੀਂ ਹਰ ਰੋਜ਼ ਮਿਲਦੇ ਹੋ, ਤੁਹਾਨੂੰ ਪ੍ਰਭੂ ਵੱਲੋਂ ਹੁਕਮ ਮਿਲਿਆ ਹੈ (ਮੱਤੀ 28: 18-20; ਮਰਕੁਸ 16: 15, 16)! ਹਾਸ ਕਲਾਕਾਰ ਵਿਲਸਨ ਨੂੰ ਇਕ ਵਾਰ ਪੁੱਛਿਆ ਗਿਆ ਸੀ ਕਿ ਉਹ ਕਿਸ ਧਰਮ ‘ਚੋਂ’ ਹੈ। ਉਹਨੇ ਕਿਹਾ, ‘‘ਮੈਂ ਯਹੋਵਾਹ ਦਾ ਤਮਾਸ਼ਗੀਰ ਹਾਂ। ਉਹ ਮੈਨੂੰ ਗਵਾਹ ਬਣਾਉਣਾ ਚਾਹੁੰਦੇ ਸਨ, ਪਰ ਮੈਂ ਇਸ ਵਿਚ ਫ਼ਸਣਾ ਨਹੀਂ ਚਾਹੁੰਦਾ।’’ ਉਮੀਦ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਡੇ ਵਿੱਚੋਂ ਕੋਈ ਵੀ ਦਰਸ਼ਕ ਬਣਨ ਦਾ ਚਾਹਵਾਨ ਨਹੀਂ ਹੈ, ਸਭ ਆਪਣੇ ਦੋਸਤਾਂ, ਗੁਆਂਢੀਆਂ ਅਤੇ ਪਰਿਵਾਰ ਦੇ ਲੋਕਾਂ ਨਾਲ ਖੁਸ਼ਖ਼ਬਰੀ ਨੂੰ ਵੰਡਣ ਦੀ ਮਹਾਨ ਚੁਣੌਤੀ ਵਿਚ ਭਾਈਵਾਲ ਹੋਣ ਦੇ ਚਾਹਵਾਨ ਹਨ!

ਹਰ ਮਸੀਹੀ ਲਈ ਇਕ ਮਿਸ਼ਨਰੀ ਹੋਣਾ ਜ਼ਰੂਰੀ ਹੈ, ਇਸ ਕਰਕੇ ਇਸ ਪਾਠ ਵਿਚ ਤੁਹਾਡੇ ਲਈ ਬਹੁਤ ਕੁਝ ਹੈ। ਤੁਸੀਂ ਪ੍ਰਭੂ ਦੇ ਮਿਸ਼ਨਰੀ ਹੋਣ, ਖ਼ੁਦਾ ਦੇ ਪਰਿਵਾਰ ਹੋਣ, ਦੋਸਤ ਹੋਣ, ਸੰਗਤੀ ਹੋਣ, ਆਪਣੇ ਪਰਿਵਾਰ ਵਿਚ ਖ਼ੁਦਾ ਦੇ ਮਕਸਦ ਨੂੰ ਪੂਰਾ ਕਰਨ ਦੀ ਚੰਗੀ ਭਾਵਨਾ ਹੋਣ ਦੀਆਂ ਬਰਕਤਾਂ ਦਾ ਆਨੰਦ ਲੈ ਸਕਦੇ ਹੋ। ਇਨ੍ਹਾਂ ਪਰੇਸ਼ਾਨੀਆਂ ਵਿੱਚੋਂ ਕੋਈ ਇਕ ਜਾਂ ਸਭ ਤੁਹਾਡੇ ਉੱਤੇ ਨਿਰਾਸ਼ਾ ਅਤੇ ਉਦਾਸੀ, ਜ਼ਲਾਲਤ ਅਤੇ ਕਪਟ, ਤਿਆਗ ਅਤੇ ਨਿਰਾਸ਼ਾ, ਖ਼ਤਰਾ ਅਤੇ ਬੀਮਾਰੀ ਆਦਿ ਆ ਸਕਦੇ ਹਨ। ਅਤੇ ਜਦ ਇਹ ਸਭ ਤੁਹਾਡੇ ਉੱਤੇ ਆਉਣ, ਤਾਂ ਅਨੰਦਿਤ ਹੋਵੋ (ਰਸੂਲਾਂ ਵਾਂਗ) ਕਿ ਤੁਸੀਂ ਉਹਦੇ ਨਾਮ ਦੀ ਖ਼ਾਤਰ ਦੁੱਖ ਝੱਲਣ ਦੇ ਯੋਗ ਤਾਂ ਠਹਿਰੇ (5: 41) ਅਤੇ ਉਸ ਵਿਚ ਭਰੋਸਾ ਰੱਖੋ!

ਟਿੱਪਣੀਆਂ

¹ਇਹ ਸਭਾ ਬਰਨਬਾਸ ਦੀ ਮਾਸੀ ਮਰੀਅਮ ਦੇ ਘਰ ਹੋਈ। ²ਲਿਖਤ ਦੇ ਅਨੁਵਾਦ 'ਯਹੂਸ਼ਲਮ ਤੋਂ ਮੁੜੇ' ਵਿਚ ਲਿਖਤ ਸਬੰਧੀ ਕਈ ਮੁਸ਼ਕਿਲਾਂ ਆਉਂਦੀਆਂ ਹਨ, ਪਰ ਜ਼ਿਆਦਾਤਰ ਅਨੁਵਾਦਕ ਇਸ ਨਾਲ ਸਹਿਮਤ ਹਨ ਕਿ ਲਿਖਤ ਦਾ ਅਰਥ ਇਹੀ ਹੋਵੇਗਾ। ³ਕਈਆਂ ਦਾ ਖਿਆਲ ਹੈ ਕਿ ਹੈਕਲ ਵਾਲਾ ਦਰਸ਼ਣ ਪੌਲੁਸ ਨੂੰ (22: 17-21) ਯਹੂਸ਼ਲਮ ਨੂੰ ਜਾਂਦਿਆਂ ਮਿਲਿਆ। ਇਸ ਦਰਸ਼ਣ ਦਾ ਅਧਿਐਨ ਅਸੀਂ ਪੌਲੁਸ ਦੀ ਮਨਬਦਲੀ ਦੇ ਬਾਅਦ ਯਹੂਸ਼ਲਮ ਵਿਚ ਉਹਦੇ ਪਹਿਲੀ ਵਾਰ ਜਾਣ (9:26-30) ਦੇ ਸਬੰਧ ਵਿਚ ਕੀਤਾ ਸੀ। ⁴ਪੌਲੁਸ ਦੇ ਬਾਅਦ ਵਾਲੀ ਦਿਲਚਸਪੀ ਕਿ ਯਹੂਸ਼ਲਮ ਲਈ ਦੂਜਾ ਚੰਦਾ 'ਸੰਤਾਂ ਨੂੰ ਪਰਵਾਨ ਹੋਵੇ (ਗਾ)' (ਰੋਮੀਆਂ 15: 31) ਮੈਨੂੰ ਇਹ ਯਕੀਨ ਦੁਆਉਂਦਾ ਹੈ ਕਿ ਯਹੂਦੀਆਂ ਵਿਚ ਕੁਝ ਮਸੀਹੀ ਲੋਕਾਂ ਨੇ ਝਿਜਕਦੇ ਹੋਏ ਘੱਟੋ ਘੱਟ ਪਹਿਲੀ ਵਾਰ ਚੰਦਾ ਲਿਆ ਸੀ। ਹਮੇਸ਼ਾ ਇੰਦੇ ਰਹਿਣ ਵਾਲੇ ਲਈ ਅਚਾਨਕ ਲੈਣ ਵਾਲਾ ਬਣਨਾ ਔਖਾ ਹੋ ਜਾਂਦਾ ਹੈ। ⁵12: 12 ਤੇ ਨੋਟਸ ਵੇਖੋ। ⁶ਕੁਲੁੱਸੀਆਂ 4: 10. KJV ਵਿਚ ਮਰਕੁਸ ਨੂੰ ਬਰਨਬਾਸ ਦਾ ਭਤੀਜਾ ਦੱਸਿਆ ਗਿਆ ਹੈ। ਯੂਨਾਨੀ ਸ਼ਬਦ ਦਾ ਅਨੁਵਾਦ 'ਸਾਕ' ਸਕੇ ਰਿਸ਼ਤੇਦਾਰ ਵੱਲ ਇਸ਼ਾਰਾ ਕਰਦਾ ਹੈ। ⁷ਪ੍ਰਿੰਟਡ ਪ੍ਰੀਚਰ ਸਕੂਲ ਦੇ ਵਿਦਿਆਰਥੀ ਟਰੱਥ ਫਾਰ ਟੁਡੇ ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 2' ਵਿਚ ਕਾਲਕ੍ਰਮ ਵਾਲਾ ਚਾਰਟ ਵੇਖੋ। ⁸ਕਈ ਆਇਤਾਂ (ਉਦਾਹਰਣ ਲਈ, ਪ੍ਰਕਾਸ਼ ਦੀ ਪੋਥੀ 10:9-11) ਇੰਜੀਲ ਦੇ ਪ੍ਰਚਾਰ ਦੀ ਮਿਠਾਸ ਅਤੇ ਕੜਵਾਹਟ ਬਾਰੇ ਦੱਸਦੀਆਂ ਹਨ। ⁹ਯੂਨਾਨੀ ਸ਼ਬਦ ਦਾ ਅਨੁਵਾਦ 'ਨਾਲ ਪਲਿਆ' ਬੋਝਾ ਜਿਹਾ ਅਸਪਸ਼ਟ ਹੈ। ASV ਵਿਚ 'ਦਾ ਨਾਲ ਪਲਿਆ ਭਰਾ' ਹੈ। RSV ਵਿਚ 'ਦੇ ਦਰਬਾਰ ਦਾ ਮੈਂਬਰ' ਹੈ। ¹⁰ਖ਼ੁਦਾ ਦੀ ਪ੍ਰੇਰਣਾ ਨਾਲ ਸਿੱਖਿਆ ਦੇਣਾ ਆਤਮਾ ਦਾ ਇਕ ਦਾਨ ਸੀ (1 ਕੁਰਿੰਥੀਆਂ 12:28, 29)। ਕਈਆਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਨ੍ਹਾਂ ਨੂੰ ਨਬੂਵਤ ਦਾ ਦਾਨ ਮਿਲਿਆ ਸੀ ਅਤੇ ਕਿਨ੍ਹਾਂ ਨੂੰ ਸਿਖਾਉਣ ਦਾ। ਇਹ ਹੋ ਸਕਦਾ ਹੈ ਕਿ ਉਨ੍ਹਾਂ ਪੰਜਾਂ ਨੂੰ ਦੋਵੇਂ ਦਾਨ ਮਿਲੇ ਹੋਣ (ਸੌਲੁਸ/ਪੌਲੁਸ ਕੋਲ ਤਾਂ ਜਾਹਰ ਤੌਰ ਤੇ ਹੈ ਹੀ ਸਨ)।

¹¹ਕਈਆਂ ਦਾ ਮੰਨਣਾ ਹੈ ਕਿ ਨਿੱਜੀ ਨਾਂਅ ਅਗਲੇ ਆਦਮੀ ਸ਼ਮਊਨ ਕੁਰੈਨੇ ਦਾ ਹੋਵੇਗਾ। ਕਿਆਫ਼ਾ ਲਾਇਆ ਜਾਂਦਾ ਹੈ ਕਿ ਇਹ ਸ਼ਮਊਨ ਕੁਰੈਨੇ ਦਾ ਰਹਿਣ ਵਾਲਾ ਸੀ (ਮੱਤੀ 27:32)। ਪਤਾ ਨਹੀਂ। ¹²ਜੇ ਸ਼ਮਊਨ ਕੁਰੈਨੇ ਦਾ ਵਾਸੀ ਸੀ, ਜੋ ਅਫ਼ਰੀਕਾ ਦੇ ਇਲਾਕੇ ਵਿਚ ਸੀ, ਤਾਂ ਹੋ ਸਕਦਾ ਹੈ ਕਿ ਉਹ ਹਬਸ਼ੀ ਹੋਵੇ। ਸ਼ਮਊਨ ਇਕ ਇਬਰਾਨੀ ਨਾਂਅ ਹੈ, ਜਿਸ ਕਰਕੇ 'ਨੀਗਰ' ਜਾਂ 'ਕਾਲਾ' ਤੋਂ ਸ਼ਾਇਦ ਇਹੀ ਗੱਲ ਪਤਾ ਲਗਦੀ ਹੈ ਕਿ ਉਹਦਾ ਰੰਗ ਆਮ ਯਹੂਦੀਆਂ ਨਾਲੋਂ ਕਾਲਾ ਸੀ। ('ਨੀਗਰ' ਵਿਚ 'ੀ' ਦੀ ਲੰਮੀ ਅਵਾਜ਼ ਹੈ।) ¹³ਲੂਕਿਊਸ ਇਕ ਆਮ ਯੂਨਾਨੀ ਨਾਂਅ ਸੀ। ਨਵੇਂ ਨੇਮ ਵਿਚ ਇਸ ਨਾਂਅ ਵਾਲੇ ਕਈ ਹੋਰ ਲੋਕਾਂ ਦਾ ਜ਼ਿਕਰ ਹੈ। ¹⁴ਹੈਰੋਦੇਸ ਅਗਿੱਪਾ ਉੱਤੇ ਨੋਟਸ ਵੇਖੋ। ਮਨਏਨ ਲੂਕਾ ਦੀਆਂ ਦੋਹਾਂ ਕਿਤਾਬਾਂ ਦੇ ਸੋਮਿਆਂ ਵਿੱਚੋਂ ਇਕ ਹੋ ਸਕਦਾ ਹੈ। 'ਰਸੂਲਾਂ ਦੇ ਕੰਮ, ਭਾਗ 2' ਵਿਚ 'ਲੂਕਾ ਦੁਆਰਾ ਵਰਤੇ ਗਏ ਸੰਭਾਵਤ ਸੋਮੇ' ਤੇ ਵਾਧੂ ਲੇਖ ਵੇਖੋ। ¹⁵'ਇਹ' ਉਨ੍ਹਾਂ ਪੰਜਾਂ ਨੂੰ ਕਿਹਾ ਗਿਆ ਹੋ ਸਕਦਾ ਹੈ ਜਿਨ੍ਹਾਂ ਦਾ ਨਾਂਅ ਹੁਣੇ-ਹੁਣੇ ਆਇਆ ਹੈ। ਪਰ ਆਇਤ 3 ਦੇ ਸੰਦਰਭ ਵਿਚ ਇਹ ਪੂਰੀ ਕਲੀਸੀਆ ਲਈ ਹੋਵੇਗਾ। ¹⁶ਨਵੇਂ ਨੇਮ ਵਿਚ ਰੋਜ਼ੇ ਦਾ ਸਬੰਧ ਪ੍ਰਾਰਥਨਾ ਨਾਲ ਹੈ, ਇਸ ਲਈ 'ਉਪਾਸਨਾ ਕਰਦੇ ਅਤੇ ਰੋਜ਼ਾ ਰੱਖਦੇ' ਵਾਕਾਂਸ਼ ਖ਼ੁਦਾ ਦੀ ਆਮ ਸੇਵਾ ਦੀ ਬਜਾਏ ਖ਼ੁਦਾ ਦੀ ਬੰਦਗੀ ਦੇ ਵਿਚਾਰ ਦੇ ਪੱਖ ਵਿਚ ਬਹੁਤੀ ਹੋ ਸਕਦੀ ਹੈ। ¹⁷KJV ਵਿਚ ਕੁਰਨੇਲਿਊਸ ਦੀ ਪ੍ਰਾਰਥਨਾ ਨਾਲ ਰੋਜ਼ੇ ਦੇ ਜੁੜਨ ਦਾ ਜ਼ਿਕਰ ਹੈ (10:30), ਪਰ ਇਸ ਗੱਲ ਵਿਚ ਬਾਈਬਲ ਦਾ ਬੇਹਤਰੀਨ ਸਬੂਤ KJV ਦੇ ਅਨੁਵਾਦ ਦੀ ਹਮਾਇਤ ਨਹੀਂ ਕਰਦਾ। ¹⁸ਸਫ਼ਾ 198 'ਤੇ 'ਰੋਜ਼ਾ ਅਤੇ ਮਸੀਹੀ' ਤੇ ਵਾਧੂ ਲੇਖ ਵੇਖੋ। ¹⁹ਜਿਵੇਂ ਪਹਿਲਾਂ ਕਿਹਾ ਗਿਆ ਹੈ, ਯੂਨਾਨੀ ਸ਼ਬਦ ਦਾ ਅਰਥ 'ਬੰਦਗੀ' ਹੋ ਸਕਦਾ ਹੈ। ²⁰ਮਿਸਿਓਲੋਜਿਸਟਾਂ (ਮਿਸ਼ਨਰੀ ਅਧਿਐਨ ਕਰਨ ਵਾਲਿਆਂ) ਨੇ ਪੌਲੁਸ ਦੀ 'ਮਿਸ਼ਨਰੀ ਕਾਰਜ ਪ੍ਰਣਾਲੀ' ਤੇ ਅਧਿਐਨ ਕਰਨ ਲਈ ਕਈ ਸਾਲ ਲਗਾਏ ਹਨ। ਇਨ੍ਹਾਂ ਆਰੰਭਿਕ ਮਿਸ਼ਨਰੀ ਕੋਸ਼ਿਸ਼ਾਂ ਵਿਚ ਖ਼ੁਦਾ ਵੱਲੋਂ ਚੁਣੇ ਕੁਝ ਢੰਗਾਂ ਦਾ ਜ਼ਿਕਰ ਅਸੀਂ ਕਿਤੇ-ਕਿਤੇ ਕਰਾਂਗੇ।

²¹ਕਲੀਸੀਆ ਨੇ ਯਹੂਦੀਆਂ ਵਿਚ ਚੰਦਾ ਲੈ ਜਾਣ ਲਈ ਪਹਿਲਾਂ ਬਰਨਬਾਸ ਅਤੇ ਪੌਲੁਸ ਨੂੰ ਚੁਣਿਆ ਸੀ, ਜਿਸ ਕਰਕੇ ਬਹੁਤਿਆਂ ਨੂੰ ਹੈਰਾਨੀ ਨਹੀਂ ਹੋਈ ਹੋਵੇਗੀ, ਪਰ ਕਈ ਜ਼ਰੂਰ ਦੰਗ ਰਹਿ ਗਏ ਹੋਣਗੇ ਕਿਉਂਕਿ ਸੌਲੁਸ ਅਜੇ ਨਵਾਂ ਚੇਲਾ ਹੀ ਸੀ। ²²ਅਗਲੇ ਇਕ ਭਾਗ ਵਿਚ 'ਹੱਥ ਰੱਖਣਾ?' ਉੱਤੇ ਇਕ ਵਾਧੂ ਲੇਖ ਵੇਖੋ। ²³ਐਫ਼. ਐਫ਼. ਬਰੂਸ, ਦ ਬੁਕ ਆਫ਼ ਦ ਐਕਟਸ ਦ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਾਮੈਂਟ, ਸੰਸ਼ੋ. ਸੰਸ. (ਗ੍ਰੈਂਡ ਰੈਪਿਡਸ, ਮਿਸ਼ਨਰੀ; ਵਿਲੀਅਮ ਬੀ. ਈਰਡਮੈਂਸ ਪਬਲਿਸਿੰਗ ਕੰ., 1988), 246. ²⁴ਐਲਡਰਾਂ ਦੀ ਨਿਯੁਕਤੀ ਲਈ ਅਜਿਹੀ ਹੀ ਇਕ ਪ੍ਰਾਰਥਨਾ ਸਭਾ ਲਈ, ਵੇਖੋ ਰਸੂਲਾਂ ਦੇ ਕੰਮ 14:23. ²⁵ਮਿਲਦਾ ਜੁਲਦਾ

ਲਾਤੀਨੀ ਸ਼ਬਦ 'ਮਿਸ਼ਨਰੀ' ਹੈ।²⁶ ਇਸ ਭਾਗ ਵਿਚ 14:23 ਤੇ ਨੋਟਸ ਵੇਖੋ। ਮਿਸ਼ਨਰੀਆਂ ਨੂੰ ਨਿਯੁਕਤ ਕਰਨਾ ਭਾਵੇਂ ਉਨ੍ਹਾਂ ਆਇਤਾਂ ਦਾ ਵਿਸ਼ਾ ਨਹੀਂ ਹੈ ਪਰ ਨਿਯੁਕਤੀ ਲਈ ਸੰਜੀਦਾ ਪ੍ਰਾਰਥਨਾ ਸਭਾ ਦਾ ਨਿਯਮ ਉਹੀ ਹੈ।²⁷ ਹਰ ਮਨੁੱਖ ਦੀ ਜ਼ਿੰਦਗੀ ਲਈ ਖੁਦਾ ਦੀ ਸਧਾਰਣ ਇੱਛਾ ਖੁਦਾ ਦੇ ਵਚਨ ਵਿਚ ਮਿਲਦੀ ਹੈ। ਮੈਂ ਇਕ ਮਸੀਹੀ ਦੀ ਜ਼ਿੰਦਗੀ ਲਈ ਖੁਦਾ ਦੀ ਖਾਸ ਯੋਜਨਾ ਦੀ ਗੱਲ ਕਰ ਰਿਹਾ ਹਾਂ।²⁸ ਮਿਸ਼ਨਰੀ ਟੀਮ ਵਿਚ ਯੂਹੰਨਾ ਮਰਕੁਸ ਦੀ 'ਭੂਮਿਕਾ' ਤੇ ਟੀਕਾਕਾਰਾਂ ਵਿਚ ਬਹਿਸ ਹੁੰਦੀ ਹੈ। ਪੰਜਾਬੀ ਬਾਈਬਲ ਵਿਚ ਆਇਤ 5 ਵਿਚ 'ਸਹਾਇਕ' ਸ਼ਬਦ ਦੀ ਥਾਂ 'ਉਨ੍ਹਾਂ ਦਾ ਸੇਵਕ' ਵਰਤਿਆ ਗਿਆ ਹੈ। ਹੋ ਸਕਦਾ ਹੈ ਕਿ ਉਹਦੀ ਖਾਸ 'ਭੂਮਿਕਾ' ਨਾ ਹੋਵੇ, ਪਰ ਉਸ ਨੂੰ ਇਸ ਕਰਕੇ ਲਿਜਾਇਆ ਗਿਆ ਸੀ ਤਾਂ ਜੋ ਉਹਦੇ ਕਰਨ ਲਈ ਜੋ ਵੀ ਕੰਮ ਹੋਵੇ, ਉਹ ਉਸ ਨੂੰ ਕਰੇ। (ਯੂਹੰਨਾ ਮਰਕੁਸ ਨੂੰ ਅਸੀਂ 'ਸਿਖਲਾਈ ਅਧੀਨ ਮਿਸ਼ਨਰੀ' ਕਹਿ ਸਕਦੇ ਹਾਂ। ਬਰਨਬਾਸ ਅਤੇ ਸੌਲੁਸ ਦੋਵੇਂ ਹੀ ਨੌਜਵਾਨਾਂ ਨੂੰ ਖੁਦਾ ਦੀ ਸੇਵਾ ਲਈ ਤਿਆਰ ਕਰਦੇ ਰਹਿੰਦੇ ਸਨ।)²⁹ ਲੂਕਾ ਨੇ ਸਪਸ਼ਟ ਵਿਖਾਇਆ ਕਿ ਪਹਿਲੀ ਮਿਸ਼ਨਰੀ ਯਾਤਰਾ ਅੰਤਾਕੀਆ ਦੀ 'ਮਿਸ਼ਨ ਕਮੇਟੀ' ਦਾ ਫ਼ੈਸਲਾ ਨਹੀਂ ਸਗੋਂ ਖੁਦਾ ਦੇ ਹੁਕਮ ਕਰਕੇ ਸੀ।³⁰ ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਵਾਲਾ ਨਕਸ਼ਾ ਅਤੇ ਅੰਤਾਕੀਆ ਅਤੇ ਸਿਲੂਕੀਆ ਉੱਤੇ ਨੋਟਸ ਵੇਖੋ।

³¹ ਕੁਪਰੁਸ ਅਤੇ ਇਸ ਪਾਠ ਵਿਚ ਦਿੱਤੇ ਗਏ ਹੋਰ ਥਾਂਵਾਂ ਦੀ ਸਥਿਤੀ ਲਈ 'ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ' ਵਾਲਾ ਨਕਸ਼ਾ ਵੇਖੋ।³² ਕੁਪਰੁਸ ਦੀ ਲੰਬਾਈ 140 ਮੀਲ (224 ਕਿਲੋਮੀਟਰ) ਅਤੇ ਚੌੜਾਈ 60 ਮੀਲ (96 ਕਿਲੋਮੀਟਰ) ਹੈ।³³ ਪਤਾ ਨਹੀਂ ਪਵਿੱਤਰ ਆਤਮਾ ਨੇ ਮਿਸ਼ਨਰੀਆਂ ਨੂੰ ਨਕਸ਼ਾ ਕਿੱਥੋਂ ਤਕ ਦੱਸਿਆ ਸੀ। ਸ਼ਾਇਦ ਉਹ ਆਪਣੀ ਕੁਝ ਪਸੰਦੀਦਾ ਥਾਂਵਾਂ ਤੇ ਗਏ। ਜੇ ਸੌਲੁਸ ਉਨ੍ਹਾਂ ਦਾ ਮੁੱਖੀ ਸੀ, ਤਾਂ ਉਹਨੇ ਸ਼ੁਰੂਆਤ ਲਈ ਕੁਪਰੁਸ ਨੂੰ ਹੀ ਚੁਣਿਆ ਹੋਵੇਗਾ, ਕਿਉਂਕਿ ਉੱਥੋਂ ਖੁਸ਼ਬਖ਼ਰੀ ਦਾ ਪ੍ਰਚਾਰ ਘੱਟੋ ਘੱਟ ਯਹੂਦੀਆਂ ਵਿਚ ਪਹਿਲਾਂ ਹੀ ਹੋ ਚੁੱਕਾ ਸੀ (11:19; ਤੁਲਨਾ ਰੋਮੀਆਂ 15:20)।³⁴ ਹੁਣ ਤਕ, ਜ਼ਿਆਦਾਤਰ ਮਿਸ਼ਨਰੀ ਕਾਰਜ ਮੰਡਲੀ ਵੱਲੋਂ ਕੀਤੇ ਗਏ ਕੰਮਾਂ ਦੇ ਨਤੀਜੇ ਵਜੋਂ ਨਹੀਂ ਸਗੋਂ ਨਿੱਜੀ ਲੋਕਾਂ ਦੀਆਂ ਕੋਸ਼ਿਸ਼ਾਂ ਕਰਕੇ ਹੋਏ ਸਨ।³⁵ ਹਵਾਈ ਦੀ ਥਾਂ ਸੈਲਾਨੀਆਂ ਦੀ ਥਾਂ ਕਿਸੇ ਹੋਰ ਮਸ਼ਹੂਰ ਦਾ ਨਾਂਅ ਲਿਆ ਜਾ ਸਕਦਾ ਹੈ।³⁶ ਯੂਨਾਨੀ ਸ਼ਬਦ ਦਾ ਅਨੁਵਾਦ 'ਜਾਦੂਗਰ' ਸ਼ਮਊਨ ਜਾਦੂਗਰ ਦੀ ਕਹਾਣੀ ਦੇ ਓਸੇ ਮੂਲ ਸ਼ਬਦ ਤੋਂ ਹੈ ਜਿਸ ਤੋਂ 'ਜਾਦੂ ਕਰਕੇ' ਹੈ (8:9-11)। ਪੁਰਾਣੇ ਨੇਮ ਵਿਚ ਜਾਦੂਗਰੀ ਦੇ ਖ਼ਿਲਾਫ਼ ਹੁਕਮ ਸੀ, ਪਰ 'ਅਚੰਭੇ ਕੰਮ ਕਰਨ ਵਾਲੇ' ਯਹੂਦੀ ਤਦ ਵੀ ਸਨ (ਮੰਤੀ 12:27; ਲੂਕਾ 11:19; ਰਸੂਲਾਂ ਦੇ ਕੰਮ 19:13)।³⁷ ਨਬੀ ਦੇ ਬੂਠਾ ਜਾਂ ਸੱਚਾ ਹੋਣ ਦੀ ਪਰਖ ਲਈ ਮੂਸਾ ਨੇ ਇਕ ਮਾਪਦੰਡ ਦਿੱਤਾ ਸੀ (ਵਿਵਸਥਾਸਾਰ 13:1-7; 18:20-22)।³⁸ ਸਦੀਆਂ ਤਕ ਨਾਸਤਕ ਲੋਕ ਕਹਿੰਦੇ ਸਨ ਕਿ ਪੌਲੁਸ ਨੇ ਕੁਪਰੁਸ ਵਿਚ ਰੋਮੀ ਰਾਜਪਾਲ ਨੂੰ 'ਡਿਪਟੀ' ਕਹਿ ਕੇ ਗਲਤੀ ਕੀਤੀ ਸੀ। ਪਰ ਕੁਪਰੁਸ ਵਿਚ ਸੇਲੀ ਨਾਂਅ ਦੇ ਥਾਂ ਵਿਚ 'ਪਾਉਲੁਸ ਦੀ ਸੁਬਾਈ ਵਿਚ' ਵਾਪਰਨ ਵਾਲੀਆਂ ਘਟਨਾਵਾਂ ਨੂੰ ਦੱਸਦਾ ਇਕ ਸ਼ਿਲਾਲੇਖ ਮਿਲਣ ਨਾਲ ਲੂਕਾ ਦੀ ਗੱਲ ਦੀ ਤਸਦੀਕ ਹੋ ਗਈ ਹੈ।³⁹ ਲੂਕਾ ਦੇ ਕਹਿਣ ਤੋਂ ਭਾਵ ਇਹੀ ਹੋਵੇਗਾ ਕਿ 'ਇਲਮਾਸ' ਦਾ ਅਰਥ 'ਜਾਦੂਗਰ' ਹੈ। ਇਸ ਨਾਂਅ ਬਾਰੇ ਅਸੀਂ ਸਿਰਫ਼ ਐਨਾ ਹੀ ਕਹਿ ਸਕਦੇ ਹਾਂ ਕਿ ਇਹਦਾ ਮਤਲਬ 'ਜਾਦੂਗਰ' ਹੈ ਕਿਉਂਕਿ ਲੂਕਾ ਨੇ ਕਿਹਾ ਕਿ ਇਹਦਾ ਅਰਥ ਇਹੀ ਸੀ।⁴⁰ ਯੂਨਾਨੀ ਸ਼ਬਦਾਂ ਵਿਚ ਵਰਤੇ ਜਾਣ ਵਾਲੇ ਕਾਲ ਦਾ ਅਨੁਵਾਦ 'ਸਾਹਮਣਾ ਕੀਤਾ' ਇਸ ਗੱਲ ਦਾ ਸੰਕੇਤ ਹੈ ਕਿ ਉਹ ਇੱਕੋ ਨਹੀਂ ਸਗੋਂ ਜਾਰੀ ਰਹਿਣ ਵਾਲਾ ਕੰਮ ਸੀ।

⁴¹ 'ਆਤਮਾ ਨਾਲ ਭਰਪੂਰ' ਹੋਣਾ 'ਪਵਿੱਤਰ ਆਤਮਾ ਦੇ ਅਧੀਨ' ਹੋਣ ਨੂੰ ਕਿਹਾ ਗਿਆ ਹੈ। ਇਸ ਸੰਦਰਭ ਵਿਚ ਇਸ ਦਾ ਚਮਤਕਾਰੀ ਅਰਥ ਹੈ।⁴² ਅਨੁਵਾਦ ਹੋਏ ਸ਼ਬਦ ਦੇ ਯੂਨਾਨੀ ਸ਼ਬਦ 'ਚਲਾਕੀ' ਦਾ ਅਰਥ 'ਲਾਲਚ ਦੇ ਕੇ ਫ਼ਸਾਉਣਾ' ਹੈ।⁴³ ਕਈ ਲੇਖਕ 'ਆਪਾ ਖੋਹਣ' ਕਰਕੇ ਸੌਲੁਸ ਅਲੋਚਨਾ ਕਰਦੇ ਹਨ। ਪਰ ਸੌਲੁਸ ਆਤਮਾ ਦੀ ਪ੍ਰੇਰਣਾ ਨਾਲ ਗੱਲ ਕਰ ਰਿਹਾ ਸੀ ਅਤੇ ਅਜਿਹਾ ਕਰਕੇ ਉਹ ਪ੍ਰਭੂ ਦੀ ਨੁਮਾਇੰਦਗੀ ਹੀ ਕਰ ਰਿਹਾ ਸੀ (ਆਇਤ 11)।⁴⁴ 'ਯਿਸੂ' 'ਯਹੋਸ਼ੁਆ' ਦਾ ਹੀ ਯੂਨਾਨੀ ਰੂਪ ਹੈ। ਨਵੇਂ ਨੇਮ ਦੇ ਸਮੇਂ ਵਿਚ ਯਹੋਸ਼ੁਆ ਅਤੇ ਯਿਸੂ ਆਮ ਲੋਕਾਂ ਦੇ ਨਾਂਅ ਸਨ।⁴⁵ ਯੂਨਾਨੀ ਸ਼ਬਦ ਦਾ ਅਨੁਵਾਦ 'ਪੁੰਦ' ਅੱਖਾਂ ਦੀ ਇਕ ਖਾਸ ਬੀਮਾਰੀ ਲਈ ਡਾਕਟਰਾਂ ਵੱਲੋਂ ਵਰਤਿਆ ਜਾਣ ਵਾਲਾ ਸ਼ਬਦ ਹੈ। ਲੂਕਾ ਦੀ ਸ਼ਬਦਾਵਲੀ ਤੋਂ ਇਕ ਵਾਰ ਫੇਰ ਉਸ ਦੇ ਡਾਕਟਰੀ ਪਿਛੋਕੜ ਦੀ ਝਲਕ ਮਿਲਦੀ ਹੈ।⁴⁶ ਅਧਿਆਇ 5 ਵਿਚ ਹਨਾਨੀਆ ਅਤੇ ਸਫ਼ੀਰਾ ਦੀ ਮੌਤ ਪਤਰਸ ਰਾਹੀਂ ਕੀਤੇ ਗਏ ਮੋਅਜਜ਼ੇ ਕਰਕੇ ਨਹੀਂ ਸਗੋਂ ਖੁਦਾ ਵੱਲੋਂ ਸਿੱਧੇ ਤੌਰ ਤੇ ਸਜ਼ਾ ਦੇਣ ਕਰਕੇ ਹੋਈ।⁴⁷ ਡਬਲਯੂ. ਐਮ. ਰੈਮਸੇ, *ਸੇਂਟ ਪਾਲ ਦ ਟ੍ਰੈਵਲਰ ਐਂਡ ਦ ਰੋਮਨ ਸਿਟੀਜ਼ਨ* (ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁੱਕ ਹਾਊਸ 1975), 79. ⁴⁸ ਇਸ ਘਟਨਾ ਅਤੇ ਫਿਰੋਨ ਦੇ ਦਰਬਾਰ ਵਿਚ ਮੂਸਾ ਵੱਲੋਂ ਜਾਦੂਗਰਾਂ ਦਾ ਸਾਹਮਣਾ ਕਰਨ ਦੀ ਘਟਨਾ ਵਿਚ ਸਮਾਨਤਾ ਵੇਖੀ ਜਾ ਸਕਦੀ ਹੈ (ਕੁਚ 7-9; 2 ਤਿਮੋਥਿਉਸ 3:8 ਵੀ ਵੇਖੋ)।⁴⁹ ਜਿੱਥੋਂ ਤਕ ਸਾਨੂੰ

ਪਤਾ ਹੈ, ਬਰ-ਯੇਸੂਸ ਨੇ ਤੱਬਾ ਨਹੀਂ ਕੀਤੀ; ਜ਼ਾਹਰ ਹੈ ਕਿ ਉਸ ਨੂੰ ਪ੍ਰਭੂ ਦੀ ਤਾੜ ਦਾ ਫ਼ਾਇਦਾ ਨਹੀਂ ਮਿਲਿਆ।
⁵⁰16:34 ਵਿਚ 'ਪ੍ਰਮੋਸ਼ਵਰ ਦੀ ਪ੍ਰਤੀਤ' ਵਿਚ ਦਰੋਗੇ ਦੀ ਤੱਬਾ ਅਤੇ ਬਪਤਿਸਮਾ ਸ਼ਾਮਲ ਸੀ (ਆਇਤ 33)।
 ਇਕ ਹੋਰ ਉਦਾਹਰਣ ਲਈ, ਰਸੂਲਾਂ ਦੇ ਕੰਮ 18:8 ਨਾਲ 1 ਕੁਰਿੰਥੀਆਂ 1:14 ਵਿਚ ਕਰਿਸਪੁਸ ਦੀ ਮਨਬਦਲੀ
 ਦੀ ਤੁਲਨਾ ਕਰੋ।

⁵¹'ਪੌਲੁਸ' ਦਾ ਅਰਥ ਹੈ 'ਛੋਟਾ।' ਸੌਲੁਸ ਨੂੰ ਇਹ ਨਾਂ 'ਪੌਲੁਸ' ਸਰਗਿਉਸ ਪਾਉਲੁਸ ਦੇ
 ਦਰਬਾਰ ਵਿਚ ਨਹੀਂ ਦਿੱਤਾ ਗਿਆ ਸੀ ਸਗੋਂ ਕਰੀਸਪੁਸ ਸਾਹਮਣੇ ਜਾਣ ਤੋਂ ਬਹੁਤ ਪਹਿਲਾਂ ਉਹ 'ਪੌਲੁਸ
 ਕਰਕੇ ਮਸ਼ਹੂਰ ਹੋ ਗਿਆ ਸੀ।'⁵²ਪੌਲੁਸ ਦੀ ਮੁਢਲੀ ਜ਼ਿੰਦਗੀ ਦੇ ਹਵਾਲਿਆਂ ਵਿਚ ਨਾਂ 'ਸੌਲੁਸ' ਦੀ ਵਰਤੋਂ
 ਅੱਜ ਵੀ ਹੁੰਦੀ ਹੈ।⁵³(1) ਲੁਸਤਰਾ ਦੀ ਭੀੜ ਵੱਲੋਂ ਬਰਨਬਾਸ ਨੂੰ ਪਹਿਲ ਦੇਣਾ (14:12, 14) ਅਤੇ
 (2) ਯਰੂਸ਼ਲਮ ਵਿਚ ਮੁੜਨ ਸਮੇਂ ਬਰਨਬਾਸ ਨੂੰ ਵੱਧ ਅਹਿਮੀਅਤ ਦੇਣਾ (15:12, 25) ਅਪਵਾਦ ਹਨ।
⁵⁴ਇੱਥੇ ਅਸੀਂ ਬਰਨਬਾਸ ਦੀ ਇਕ ਹੋਰ ਖੂਬੀ ਵੇਖਦੇ ਹਾਂ: ਜਿੱਥੇ ਵੀ ਲੋੜ ਹੋਵੇ ਆਗੂ ਬਣਕੇ ਜਾਂ ਪਿੱਛੇ ਲੱਗਣ
 ਵਾਲੇ ਦੇ ਰੂਪ ਵਿਚ ਉਹ ਪ੍ਰਭੂ ਦੀ ਸੇਵਾ ਬਗ਼ੈਰ ਕਿਸੇ ਸ਼ਿਕਾਇਤ ਦੇ ਹਰ ਹਾਲ ਵਿਚ ਕਰਨ ਨੂੰ ਤਿਆਰ ਸੀ।⁵⁵ਇਕ
 ਅਰੰਭਿਕ ਮਸੀਹੀ ਲੇਖਕ ਜੌਨ ਕ੍ਰਿਸਟੋਸਟੋਮ ਦਾ ਕਹਿਣਾ ਹੈ ਕਿ 'ਮੁੰਡੇ ਨੂੰ ਆਪਣੀ ਮਾਂ ਚਾਹੀਦੀ ਸੀ।' ਇਕ ਹੋਰ
 ਸੁਝਾਅ ਦਿੱਤਾ ਜਾਂਦਾ ਹੈ ਕਿ ਗੈਰ ਕੌਮਾਂ ਵਿਚ ਖੁਸ਼ਬਖ਼ਰੀ ਦਾ ਪ੍ਰਚਾਰ ਕਰਨ ਵਿਚ ਉਹਨੂੰ ਪੂਰੀ ਤਰ੍ਹਾਂ ਨਾਲ ਚੈਨ
 ਨਹੀਂ ਲਗ ਰਿਹਾ ਸੀ।⁵⁶ਮੈਂ ਜਾਣਦਾ ਹਾਂ ਕਿ ਮਿਸ਼ਨ ਦੇ ਖੇਤਰ ਵਿੱਚੋਂ ਛੇਤੀ ਮੁੜਨ ਦੇ ਕਈ ਜਾਇਜ਼ ਕਾਰਣ ਹਨ।
 ਜੇ ਲੋਕ ਆਪਣੇ ਵੱਸੋਂ ਬਾਹਰ ਕਿਸੇ ਕਾਰਣ ਨਾਲ ਮਿਸ਼ਨ ਦੇ ਖੇਤਰ ਤੋਂ ਵਾਪਸ ਜਾਣ ਵਿਚ ਆਪਣੇ ਆਪ ਨੂੰ ਦੋਸ਼ੀ
 ਮੰਨਦੇ ਹਨ ਮੈਂ ਉਨ੍ਹਾਂ ਤੇ ਬੋਝ ਨਹੀਂ ਵਧਾਉਣਾ ਚਾਹੁੰਦਾ। ਇਸ ਭਾਗ ਵਿਚ ਮੈਂ ਖ਼ਾਸ ਕਰਕੇ ਉਨ੍ਹਾਂ 'ਯੂਹੰਨਾ
 ਮਰਕੁਸਾਂ' ਦੀ ਗੱਲ ਕਰ ਰਿਹਾ ਹਾਂ ਜੋ ਆਪਣੇ ਬਾਰੇ ਹੀ ਸੋਚਦੇ ਹਨ, ਕੰਮ ਬਾਰੇ ਨਹੀਂ।⁵⁷ਪਿਸਿਦੀਆ ਦਾ
 ਅੰਤਾਕੀਆ ਅਤੇ ਉਸ ਇਲਾਕੇ ਦੇ ਹੋਰ ਸ਼ਹਿਰ ਜਿੱਥੇ ਉਹ ਗਏ, ਗਲਾਤੀਆ ਦੇ ਰੋਮੀ ਇਲਾਕੇ ਵਿਚ ਸਨ।⁵⁸ਮੈਂ
 ਜਹਾਜ਼ ਵਿਚ ਉਸ ਇਲਾਕੇ ਦੇ ਅੰਦਰ ਤਕ ਗਿਆ ਸਾਂ ਜਿਸ ਨੂੰ ਉਸ ਵੇਲੇ ਏਸ਼ੀਆ ਮਾਈਨਰ (ਹੁਣ ਤੁਰਕੀ) ਕਿਹਾ
 ਜਾਂਦਾ ਸੀ। ਇਹ ਜੰਗਲੀ ਇਲਾਕਾ ਹੈ।⁵⁹'ਡਾਕੂਆਂ ਦਿਆਂ ਭੱਜਲਾਂ' (2 ਕੁਰਿੰਥੀਆਂ 11:26) ਦੀ ਗੱਲ
 ਕਰਦਿਆਂ ਪੌਲੁਸ ਦੇ ਮਨ ਵਿਚ ਇਹੀ ਯਾਤਰਾ ਹੋਵੇਗੀ।⁶⁰ਰਿੱਕ ਐਚਲੇ ਵੱਲੋਂ ਸਦਰਨ ਹਿੱਲਜ਼ ਚਰਚ ਆਫ਼
 ਕ੍ਰਾਈਸਟ ਅਬਿਲੇਨ, ਟੈਕਸਸ, 26 ਜਨਵਰੀ 1986 ਨੂੰ ਦਿੱਤੇ ਸੰਦੇਸ਼ 'ਇਜ਼ ਮਿਸ਼ਨ ਇੰਮਪੌਸਿਬਲ?' ਵਿਚ
 ਇਹ ਵਿਰਤਾਂਤ ਦੁਹਰਾਇਆ ਗਿਆ ਹੈ।

⁶¹ਸਦੀਆਂ ਤੋਂ ਗਲਾਤੀਆਂ ਦੀ ਕਿਤਾਬ ਉੱਤੇ ਬਹਿਸ ਰਹੀ ਹੈ ਕਿ ਇਹ ਕਿਤਾਬ ਦੱਖਣੀ ਗਲਾਤੀਆ ਵਿਚ
 ਪਹਿਲੀ ਮਿਸ਼ਨੀ ਯਾਤਰਾ ਦੌਰਾਨ ਕਾਇਮ ਹੋਈਆਂ ਮੰਡਲੀਆਂ ਲਈ ਲਿਖੀ ਗਈ ਜਾਂ ਉੱਤਰੀ ਗਲਾਤੀਆ ਵਿਚ
 ਅਗਿਆਤ ਕਲੀਸੀਆਵਾਂ ਦੇ ਨਾਂਅ। ਬਹੁਤ ਸਾਰੇ ਆਧੁਨਿਕ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਦੱਖਣੀ ਗਲਾਤੀਆ
 ਦੀਆਂ ਕਲੀਸੀਆਵਾਂ ਦੇ ਨਾਂਅ ਲਿਖੀ ਗਈ ਸੀ ਅਤੇ ਮੈਂ ਉਨ੍ਹਾਂ ਨਾਲ ਸਹਿਮਤ ਹਾਂ।⁶²ਜ਼ਾਹਰ ਹੈ ਕਿ ਪੌਲੁਸ ਅਤੇ
 ਬਰਨਬਾਸ ਨੇ ਪਰਗਾ ਵਿਚ ਵਾਪਸੀ ਦੌਰਾਨ ਪ੍ਰਚਾਰ ਕੀਤਾ (14:25)।⁶³ਪੰਫੂਲੀਆ ਨੂੰ 'ਦੁਨੀਆਂ ਵਿਚ
 ਮਲੇਰੀਆ ਫੈਲਾਉਣ ਵਾਲਾ ਸਭ ਤੋਂ ਵੱਡਾ ਥਾਂ' ਕਿਹਾ ਗਿਆ ਹੈ। ਕਈਆਂ ਦਾ ਮੰਨਣਾ ਹੈ ਕਿ ਪੌਲੁਸ ਦੇ 'ਸਰੀਰ
 ਵਿਚ ਇਕ ਕੰਡਾ' (2 ਕੁਰਿੰਥੀਆਂ 12:7, 8) ਬਾਰ-ਬਾਰ ਮਲੇਰੀਏ ਦੇ ਹਮਲੇ ਨੂੰ ਕਿਹਾ ਗਿਆ। ਇਹ ਸਹੀ ਸੀ
 ਜਾਂ ਨਹੀਂ, ਪਤਾ ਨਹੀਂ।⁶⁴ਐਚਲੇ।⁶⁵ਵਿਲੀਅਮ ਬਾਰਕਲੇ, *ਦ ਐਕਟਸ ਆਫ਼ ਦ ਅਪੋਸਟਲਜ਼ ਦ ਡੇਅਲੀ*
ਬਾਈਬਲ ਸਟੱਡੀ ਸੀਰੀਜ਼, ਸੋਧਿਆ ਐਂਕ (ਫਿਲਾਡੈਲਫੀਆ: ਵੈਸਟਮਿੰਸਟਰ ਪ੍ਰੈਸ, 1976), 102.